



੧ੴ ਸਤਿਗੁਰ ਪ੍ਰਸਾਦਿ ॥



# ਮਾਡਾ ਚਿਕਨਾ

ਅਤੇ

# ਸਵੇਂ ਪੜ੍ਹਚਲਾਂ

ਲੇਖਕ ਅਤੇ ਪ੍ਰਕਾਸ਼ਕ

## ਸੇਵਾ ਸਿੰਘ (ਸੰਤ)

ਗੁਰਦੁਆਰਾ ਰਾਮਪੁਰ ਖੇੜਾ

ਡਾ: ਗੜ੍ਹਦੀਵਾਲਾ ਜ਼ਿਲਾ, ਹੁਸ਼ਿਆਰਪੁਰ (ਪੰਜਾਬ)

ਫੋਨ ਨੰ. 01886-260334

©  
ਸਭ ਹੱਕ ਕਰਤਾ ਦੇ ਰਾਖਵੇ ਹਨ

**ਤੱਤ ਵਿਰਸਾ**

1. ਸਾਡਾ ਵਿਰਸਾ	3-5
<b>ਸਾਡਾ ਵਿਰਸਾ ਕੀ ਹੈ ?</b>	
1. ਸਾਡਾ ਵਿਰਸਾ ਹੈ - ਕਿਰਤ ਕਰਨੀ	6
2. ਸਾਡਾ ਵਿਰਸਾ ਹੈ - ਨਾਮ ਜਪਣਾ	6
3. ਸਾਡਾ ਵਿਰਸਾ ਹੈ - ਵੰਡ ਛਕਣਾ	8
4. ਸਾਡਾ ਵਿਰਸਾ ਹੈ - ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ	8
5. ਸਾਡਾ ਵਿਰਸਾ ਹੈ - ਗੁਰਬਾਣੀ ਨਿਤਨੇਮ	9
6. ਸਾਡਾ ਵਿਰਸਾ ਹੈ - ਉਠਿ ਇਸਨਾਨੁ ਕਰਹੁ ਪ੍ਰਭਾਤੇ	10
7. ਸਾਡਾ ਵਿਰਸਾ ਹੈ - ਗੁਰੂ ਦਰਸਾਈ ਰਹਿਤ	11
8. ਸਾਡਾ ਵਿਰਸਾ ਹੈ - ਸਬਦੁ ਗੁਰੂ ਸੁਰਤਿ ਧੁਨਿ ਚੇਲਾ	12
9. ਸਾਡਾ ਵਿਰਸਾ ਹੈ - ਜਾਗਤ ਜੋਤਿ ਜਪੈ ਨਿਸ ਬਾਸੁਰ	13
10. ਸਾਡਾ ਵਿਰਸਾ ਹੈ - ਨਾ ਕੋ ਬੈਗੀ ਨਹੀ ਬਿਗਾਨਾ	14
11. ਸਾਡਾ ਵਿਰਸਾ ਹੈ - ਸੇਵਾ ਕਰਨੀ	14
12. ਸਾਡਾ ਵਿਰਸਾ ਹੈ - ਸਰਬਤ ਦਾ ਭਲਾ ਮੰਗਣਾ	15
13. ਸਾਡਾ ਵਿਰਸਾ ਹੈ - ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ	16
14. ਸਾਡਾ ਵਿਰਸਾ ਹੈ - ਪਰਾਏ ਹੱਕ ਤੋਂ ਬਚਣਾ	17
15. ਸਾਡਾ ਵਿਰਸਾ ਹੈ - ਸਚ ਆਚਾਰ	18
16. ਸਾਡਾ ਵਿਰਸਾ ਹੈ - ਮਾਤ ਬੋਲੀ ਨਾਲ ਪਿਆਰ	18
17. ਸਾਡਾ ਵਿਰਸਾ ਹੈ - ਕੁਦਰਤ ਨਾਲ ਇਕਸੁਰਤਾ	19
18. ਸਾਡਾ ਵਿਰਸਾ ਹੈ - ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ	20
19. ਸਾਡਾ ਵਿਰਸਾ ਹੈ - ਤਿਆਗ	21
20. ਸਾਡਾ ਵਿਰਸਾ ਹੈ - ਸਚੇ ਅਮਲੀ ਬਣਨ ਦਾ	23
21. ਸਾਡਾ ਵਿਰਸਾ ਹੈ - ਵਿਰਸੇ ਵਿਚ ਸਰਦਾਰੀ ਦੀ ਬਖਸ਼ਸ਼	23
22. ਸਾਡਾ ਵਿਰਸਾ ਹੈ - ਸਾਬਤ ਸੂਰਤਿ ਦਸਤਾਰ ਸਿਰਾ	24
23. ਸਾਡਾ ਵਿਰਸਾ ਹੈ - ਇਸਤ੍ਰੀ ਜਾਤ ਦਾ ਸਨਮਾਨ ਕਰਨਾ	25
24. ਸਾਡਾ ਵਿਰਸਾ ਹੈ - ਹਮ ਸਭਨਾਂ ਕੇ ਸਾਜਨ	26
25. ਸਾਡਾ ਵਿਰਸਾ ਹੈ - ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ	27
26. ਸਾਡਾ ਵਿਰਸਾ ਹੈ - ਮੀਗੀ ਪੀਗੀ ਦਾ ਸਿਧਾਂਤ	28

ਵਿਰਸੇ ਤੋਂ ਭਾਵ ਉਹ ਜਾਇਦਾਦ, ਉਹ ਸਰਮਾਇਆ ਜੋ ਪਿਤਾ ਪੁਰਖੀ ਬਿਨਾਂ ਮੁੱਲ ਤੋਂ, ਬਿਨਾਂ ਮਿਹਨਤ ਤੋਂ ਮਿਲਿਆ ਹੋਵੇ। ਸੰਸਾਰ ਵਿਚ ਜੋ ਪਿਤਾ ਪੁਰਖੀ ਜਾਇਦਾਦ ਨੂੰ ਸਾਂਭ ਲੈਂਦਾ ਹੈ ਉਸ ਨੂੰ ਲੋਕ ਪੁੱਤਰ ਕਹਿੰਦੇ ਹਨ, ਜੋ ਪਿਤਾ ਪੁਰਖੀ ਵਿਰਾਸਤ ਵਿਚ ਵਾਧਾ ਕਰਕੇ ਆਪਣੇ ਪੁਰਖਾਂ ਦੇ ਨਾਮ ਨੂੰ ਰੋਸ਼ਨ ਕਰਦਾ ਹੈ ਉਸ ਨੂੰ ਸਪੁੱਤਰ ਕਿਹਾ ਜਾਂਦਾ ਹੈ। ਜਿਹੜਾ ਆਪਣੇ ਵਡੇਰਿਆਂ ਦੀ ਵਿਰਾਸਤ ਨੂੰ ਵੇਚ ਵਟ ਕੇ ਖਾ ਪੀ ਕੇ ਨਸ਼ਟ ਕਰ ਦਿੰਦਾ ਹੈ ਉਸ ਨੂੰ ਸੰਸਾਰ ਵਿਚ ਕਪੁੱਤ ਦੇ ਸ਼ਬਦ ਨਾਲ ਲੋਕ ਤ੍ਰਿਸਕਾਰਦੇ ਹਨ।

ਅੱਜ ਆਪਾਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰੀ ਦੀ ਦੇ ਮਹਾਨ ਪਵਿਤ੍ਰ ਸ਼ਹੀਦੀ ਅਸਥਾਨ ਫਤਹਿ ਗੜ੍ਹ ਸਾਹਿਬ ਦੀ ਪਾਵਨ ਧਰਤੀ ਉੱਪਰ ਬੈਠ ਕੇ ਵਿਰਸਾ ਸੰਭਾਲ ਵਿਸਵ ਸਿੱਖ ਸੰਮੇਲਨ ਵਿਚ ਸ਼ਮੂਲੀਅਤ ਕਰਕੇ ਸਵੈ-ਪੜ੍ਹਚੋਲ ਕਰ ਰਹੇ ਹਾਂ, ਕੀ ਅਸੀਂ ਆਪਣੇ ਸਤਿਗੁਰਾਂ ਦੇ ਬਖਸ਼ਸ਼ ਕੀਤੇ ਵਿਰਸੇ ਨੂੰ ਸਾਂਭ ਛੱਡਿਆ ਹੈ ? ਕੀ ਅਸੀਂ ਉਸ ਵਿਚ ਵਾਧਾ ਕੀਤਾ ਹੈ ? ਜਾਂ ਸਤਿਗੁਰਾਂ ਦੇ ਵਿਰਾਸਤ ਵਿਚ ਦਿੱਤੇ ਅਮੋਲਕ ਸਰਮਾਏ ਨੂੰ ਅਸੀਂ ਗੁਆ ਹੀ ਦਿਤਾ ਹੈ।

ਜੇ ਸਤਿਗੁਰਾਂ ਵਲੋਂ ਦਿੱਤੀ ਵਿਰਾਸਤ ਨੂੰ ਸਾਂਭ ਲਿਆ ਹੈ ਤਾਂ ਫਿਰ ਪੁੱਤਰ ਕਹਾਉਣ ਦੇ ਹੱਕਦਾਰ ਹਾਂ। ਜੇ ਗੁਰੂ ਵਿਰਾਸਤ ਵਿਚ ਵਾਧਾ ਕੀਤਾ ਹੈ ਤਾਂ ਸਪੁੱਤਰ ਕਹਾਉਣ ਦੇ ਦਾਅਵੇਦਾਰ ਹਾਂ। ਜੇ ਅਸੀਂ ਸਤਿਗੁਰਾਂ ਦੇ ਬਖਸ਼ਸ਼ ਕੀਤੇ ਵਿਰਸੇ ਨੂੰ ਭੁਲਾ ਹੀ ਦਿਤਾ ਹੈ ਤਾਂ ਫਿਰ ਪੁੱਤਰ ਜਾਂ ਸਪੁੱਤਰ ਤਾਂ ਕੀ ਕਹਾਉਣਾ ਹੈ, ਕਪੁੱਤ ਜਰੂਰ ਕਹਾਵਾਂਗੇ।

ਸਿੱਖੀ ਸਿਧਾਂਤਾਂ ਦੇ ਅਮੀਰ ਵਿਰਸੇ ਨੂੰ ਰੂਪਮਾਨ ਕਰਨ ਵਾਸਤੇ ਹੀ ਸਤਿਗੁਰੂ ਨਾਨਕ ਦੇਵ ਜੀ ਨੇ ਇਕ ਦਾ ਸਿਧਾਂਤ ਦਿਤਾ ਅਤੇ ਸਾਰੇ ਸੰਸਾਰ ਦਾ ਭਰਮਣ ਕਰਕੇ ਸੰਸਾਰ ਨੂੰ ਗੁਰਮਤਿ ਗਾਡੀ ਰਾਹ ਦੀਆਂ ਬਖਸ਼ਸ਼ਾਂ ਕੀਤੀਆਂ। ਇਸੇ ਵਿਰਸੇ ਨੂੰ ਹੋਰ ਅਮੀਰ ਬਨਾਉਣ ਵਾਸਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੁਕਮ ਮੰਨਣ ਦੀ ਇੰਨਤਹਾ ਕਰ ਵਿਖਾਈ ਅਤੇ ਸ੍ਰੀ ਗੁਰੂ ਅਮਰ ਦਾਸ ਜੀ ਨੇ ਸੇਵਾ ਦੇ ਪੂਰਨੇ ਵਾਹੇ। ਇਸੇ ਵਿਰਸੇ ਦੀ ਸਾਂਭ ਸੰਭਾਲ ਕਰਨ ਵਾਸਤੇ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਕੇਂਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸ਼ਹਿਰ ਵਸਾ ਕੇ ਅੰਮ੍ਰਿਤ ਸਰੋਵਰ ਦੀ ਰਚਨਾ ਦਾ ਟੱਕ ਲਾਇਆ। ਇਸੇ ਅਮੋਲਕ ਵਿਰਸੇ ਦੀ ਖਾਤਰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਦਿੱਤੀ। ਇਸੇ ਵਿਰਸੇ ਦੀ ਰਖਵਾਲੀ ਲਈ ਹੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਗੀ ਦੀਆਂ ਦੋ ਤਲਵਾਰਾਂ ਪਹਿਨ ਕੇ ਚਾਰ ਜੰਗਾਂ ਲੜੀਆਂ। ਇਸੇ ਵਿਰਸੇ ਨੂੰ ਸੰਤੁਲਨ ਵਿਚ ਰਖਣ ਵਾਸਤੇ ਸਤਿਗੁਰੂ ਹਰਿ ਰਾਇ ਸਾਹਿਬ ਜੀ ਨੇ “ਤਾਣ ਹੋਦੇ

ਹੋਇ ਨਿਤਾਣਾ ॥” (ਪੰਨਾ ੧੩੯੪) ਦੇ ਪੂਰਨੇ ਵਾਹੇ। ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਇਸੇ ਵਿਰਸੇ ਦੀ ਖਾਤਰ ਦ੍ਰਿੜੁਤਾ ਦੇ ਨਾਲ ਕੌਲ ਨੂੰ ਪਾਲਿਆ। ਇਸੇ ਵਿਰਸੇ ਵਿਚ ਹੋਰ ਵਾਧਾ ਕਰਨ ਵਾਸਤੇ “ਬਾਂਹਿ ਗਹੇ” ਦੇ ਬਿਰਦ ਦੀ ਪੈਜ ਰਖਣ ਲਈ ਸ੍ਰੀ ਗੁਰੂ ਤੇਰ ਬਹਾਦੁਰ ਸਾਹਿਬ ਜੀ ਨੇ ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਤਾ।

ਇਸੇ ਅਮੋਲਕ ਵਿਰਸੇ ਦੀ ਰਖਵਾਲੀ ਵਾਸਤੇ ਅਤੇ ਸੱਚ ਦੇ ਰਸਤੇ ਵਿਚ ਰੁਕਾਵਟ ਬਣਨ ਵਾਲਿਆਂ ਨੂੰ ਇਕ ਪਾਸੇ ਕਰਨ ਲਈ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਆਯੂ ਜਰਵਾਣਿਆਂ ਨਾਲ ਯੁਧ ਕੀਤਾ। ਦਸਾਂ ਪਾਤਸਾਹੀਆਂ ਦਾ ਆਦਰਸ਼ਕ ਜੀਵਨ ਸਾਡਾ ਅਮੋਲਕ ਵਿਰਸਾ ਹੈ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤਿਆਂ ਦੇ ਕਾਰਨਾਮੇ ਸਾਡਾ ਵਿਰਸਾ ਹਨ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਦੀਆਂ ਸ਼ਹਾਦਤਾਂ ਸਾਡਾ ਵਿਰਸਾ ਹਨ। ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਸਹਿਬਾਜ਼ ਸਿੰਘ ਜੀ, ਭਾਈ ਸੁਖੇਗ ਸਿੰਘ ਜੀ ਅਤੇ ਹੋਰ ਬੇਅੰਤ ਸਿੰਘ, ਸਿੰਘਣੀਆਂ ਦੀਆਂ ਸ਼ਹਾਦਤਾਂ ਦੇ ਅਸੀਂ ਵਾਰਸ ਹੈ।

ਸਾਰਾ ਸਿੱਖ ਇਤਿਹਾਸ ਜੋ ਵਿਰਸੇ ਦੀ ਖਾਤਰ ਜੂਝਣ ਵਾਲਿਆਂ ਦੇ ਖੂਨ ਨਾਲ ਲੱਖ-ਪੱਥੇ ਹੋਇਆਂ ਪਿਆ ਹੈ, ਇਸ ਸਾਰੇ ਇਤਿਹਾਸ ਦੇ ਅਸੀਂ ਵਾਰਸ ਕਹਾਉਂਦੇ ਹਾਂ ਅਤੇ ਇਹ ਹੀ ਸਾਡਾ ਵਿਰਸਾ ਹੈ। ਚਮਕੌਰ ਦੀ ਕੱਚੀ ਗੜ੍ਹੀ ਸਾਡਾ ਅਮੀਰ ਵਿਰਸਾ ਹੈ, ਜੋ ਅਜ ਵੀ ਪੁਕਾਰ ਪੁਕਾਰ ਕੇ ਦੱਸਦੀ ਹੈ ਕਿ ਕਿਵੇਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਕਲਗੀਧਰ ਪਾਤਸ਼ਾਹ ਜੀ ਨੇ ਚਾਲੀ ਭੁੱਖਣ-ਭਾਣੇ ਸਿੰਘਾਂ ਸਮੇਤ ਦਸ ਲੱਖ ਬੇ-ਇਮਾਨੇ ਲਸ਼ਕਰ ਨਾਲ 90 ਘੰਟੇ ਤੋਂ ਉਪਰ ਲੋਹਾ ਲਿਆ। ਖਾਲਸਈ ਵਿਰਸੇ ਨੂੰ ਸੰਭਾਲਣ ਲਈ ਹੀ ਸਤਿਗੁਰ ਜੀ ਪੰਜਾਂ ਦਾ ਹੁਕਮ ਮੰਨ ਕੇ ਆਪ ਸਹੀ ਸਲਾਮਤ, ਟਿੱਡੀਦਲ ਲਸ਼ਕਰ ਵਿਚੋਂ ਨਿਕਲ ਗਏ।

ਇਸੇ ਵਿਰਸੇ ਨੂੰ ਸੰਭਾਲਣ ਦੀ ਖਾਤਰ ਹੀ ਚਾਲੀ ਮੁਕਤਿਆਂ, ਜਿਹਨਾਂ ਨੇ ਕਿਸੇ ਸਮੇਂ ਆਪਣੇ ਅਮੀਰ ਵਿਰਸੇ ਵਲ ਪਿੱਠ ਦੇ ਕੇ ਬੇਦਾਵਾ ਲਿਖ ਦਿਤਾ ਸੀ, ਮਾਤਾ ਭਾਗੋ ਜੀ ਅਤੇ ਭਾਈ ਮਹਾਂ ਸਿੰਘ ਜੀ ਦੀ ਜਬੇਦਾਰੀ ਹੇਠ ਮੁਕਤਸਰ ਸਾਹਿਬ ਜੀ ਦਾ ਯੁੱਧ ਲੜਿਆ ਅਤੇ ਆਪਣੇ ਪ੍ਰਾਣਾਂ ਦੀਆਂ ਅਹੂਤੀਆਂ ਦੇ ਕੇ ਕਲਗੀਧਰ ਜੀ ਪਾਸੋਂ ਬੇਦਾਵਾ ਪੜਵਾ ਕੇ ਮੁੜ ਆਪਣੇ ਸ਼ਾਨਦਾਰ ਵਿਰਸੇ ਦੇ ਭਾਈਵਾਲ ਬਣੇ।

ਸਿੱਖੀ ਵਿਰਸੇ ਦੀ ਖਾਤਰ ਹੀ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਨੇ ਸਰਹੰਦ ਦੀਆਂ ਨੀਹਾਂ ਵਿੱਚ ਚਿਣਨਾ ਮਨਜ਼ੂਰ ਕੀਤਾ ਪਰ ਪਿਤਾ ਪੁਰਖੀ ਵਿਰਸੇ ਨੂੰ ਆਂਚ ਨਹੀਂ ਆਉਣ ਦਿੱਤੀ। ਸਗੋਂ ਪਿਤਾ ਪੁਰਖੀ ਵਿਰਸੇ ਦੀਆਂ ਨੀਹਾਂ ਆਪਣੇ ਖੂਨ ਨਾਲ ਹੋਰ ਪੱਕੀਆਂ ਕੀਤੀਆਂ। ਸਰਹੰਦ ਦੀਆਂ ਦੀਵਾਰਾਂ ਅੱਜ ਵੀ ਆਪਣੇ

ਵਿਰਸੇ ਨਾਲ ਜੁੜਨ ਤੋਂ ਡੋਲਦੇ, ਬਿੜਕਦੇ ਮਨਾਂ ਨੂੰ ਅਡੋਲ ਕਰਨ ਲਈ ਸਹਾਰਾ ਬਣਦੀਆਂ ਹਨ। ਮਾਤਾ ਗੁਜਰੀ ਜੀ ਦੀ ਸ਼ਹਾਦਤ ਵੀ ਇਸੇ ਅਮੀਰ ਵਿਰਸੇ ਦੀ ਰਖਵਾਲੀ ਹਿਤ ਹੀ ਹੋਈ ਲੰਬੀ ਦਾਸਤਾਨ ਦਰਸਾਉਂਦੀ ਹੈ।

ਸਿੱਖੀ ਵਿਰਸੇ ਦੀ ਅਣਖ ਖਾਤਰ ਹੀ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਸਿੱਖੀ ਵਿਰਸੇ ਦੇ ਦੁਸ਼ਮਨਾਂ ਨੂੰ ਸੋਧਿਆ ਅਤੇ ਆਪ ਖੁਦ ਸ਼ਹਾਦਤ ਦਾ ਜਾਮ ਪੀਤਾ। ਛੋਟੇ, ਵੱਡੇ ਘਲੂੰਘਾਰੇ ਅਤੇ ਸ਼ਹਾਦਤਾਂ ਦੀ ਲੰਬੀ ਚੌੜੀ ਦਾਸਤਾਨ, ਇਹ ਸਾਰਾ ਸ਼ਹੀਦਾਂ ਦੇ ਲਹੂ ਨਾਲ ਲਿਖਿਆ ਹੋਇਆ ਇਤਿਹਾਸ ਸਾਡੇ ਵਿਰਸੇ ਦੀ ਹੀ ਲੰਬੀ ਗਾਬਾ ਹੈ। ਪੰਜਾਬ ਅਤੇ ਪੰਜਾਬੀਅਤ ਨਿਰੋਲ ਸਤਿਗੁਰਾਂ ਦੀ ਅਮੀਰ ਬਖਸ਼ੀਸ ਵਿਰਸਾ ਹੈ। ਇਸੇ ਕਰਕੇ ਹੀ ਪ੍ਰੇ : ਪੂਰਨ ਸਿੰਘ ਜੀ ਨੇ ਕਿਸੇ ਸਮੇਂ ਕਿਹਾ ਸੀ “ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਊਂਦਾ ਗੁਰਾਂ ਦੇ ਨਾਓਂ ਤੇ।” ਹਲੇਮੀ ਰਾਜ, ਦੂਜਿਆਂ ਦੀ ਬਾਂਹ ਫੜਨੀ, ਗਰੀਬ ਨਿਤਾਣੇ ਦਾ ਸਾਬ ਦੇਣਾ, ਅਣਖ ਅਤੇ ਗੈਰਤ ਨਾਲ ਜਿਊਣਾ, ਨਿਮਰਤਾ, ਗਰੀਬੀ, ਨਾ ਡਰਾਉਣਾ ਨਾ ਡਰਨਾ, ਜੁਲਮ ਦਾ ਟਾਕਰਾ ਕਰਨਾ, ਹਰ ਔਖ ਸੌਖ, ਦੁਖ ਸੁਖ ਵਿਚ ਚੜ੍ਹਦੀ ਕਲਾ, ਨਾਮ ਖੁਮਾਰੀ, ਸੇਵਾ-ਸਿਮਰਨ, ਸ਼ਬਦ ਗੁਰੂ ਦਾ ਸਿਧਾਂਤ, ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੈ, ਸਚਿਆਰਤਾ ਸਰਬਤ ਦਾ ਭਲਾ, ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ, ਪ੍ਰਵਿਰਤੀ ਵਿਚ ਨਿਰਵਿਤੀ ਦੀ ਬਿਰਤੀ ਦੇ ਧਾਰਨੀ ਬਣਨਾ, ਇਹ ਸਾਰਾ ਕੁਝ ਸਾਡਾ ਗੁਰਸਿੱਖੀ ਦਾ ਵਿਰਸਾ ਹੀ ਤਾਂ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰੋਲ ਸਾਡਾ ਵਿਰਸਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਬਹੁਤ ਵਿਸ਼ਾਲ ਹੈ, ਜਿਸ ਵਿਚ ਹਰ ਧਰਮ, ਹਰ ਅਕੀਦੇ ਦਾ ਮਨੁਖ ਬੜੀ ਆਸਾਨੀ ਨਾਲ ਗੁਰੂ ਗੋਦ ਦਾ ਆਨੰਦ ਮਾਣਦਾ, ਆਪਣੇ ਮੂਲ ਨਾਲ ਜੁੜ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ ਦੇ ਨਾਲ ਵੱਖ ਵੱਖ ਮਤਾਂ ਦੇ ਧਾਰਨੀ ਪੰਦਰਾਂ ਭਰਤ, ਗਿਆਰਾਂ ਭੱਟ, ਚਾਰ ਗੁਰ ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਕੋ ਮੰਚ ਉਤੇ ਬੈਠ ਕੇ ਸੰਸਾਰ ਦੀ ਅਗਵਾਈ ਕਰ ਰਹੇ ਹਨ। ਇਸੇ ਕਰਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਦੁਨੀਆਂ ਵਿਚ ਵੱਖਰੀ ਦਿਖ ਹੈ। ਜੋ ਧਰੂ ਤਾਰੇ ਵਾਂਗ ਅਟਲ ਅਤੇ ਅਚਲ ਹੈ। ਅਜ ਲੋੜ ਹੈ ਆਪਣੇ ਅਮੇਲਕ ਅਮੀਰ ਵਿਰਸੇ ਦੇ ਸੱਚੇ ਵਾਰਸ ਬਣਨ ਦੀ।

## ਸਾਡਾ ਵਿਰਸਾ ਕੀ ਹੈ ?

### 1. ਸਾਡਾ ਵਿਰਸਾ ਹੈ : ਕਿਰਤ ਕਰਨੀ

ਗੁਰੂ ਨਾਨਕ ਦਾ ਘਰ ਵਿਹਲੜਾਂ ਦਾ ਜਾਂ ਆਲਸੀਆਂ ਦਾ ਘਰ ਨਹੀਂ, ਸਗੋਂ ਗੁਰੂ ਨਾਨਕ ਦਾ ਘਰ ਤਾਂ ਉਦਮੀਆਂ ਅਤੇ ਕਿਰਤੀਆਂ ਦਾ ਹੈ। ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਖੁਦ ਆਪ ਕਿਰਤ ਕਰਨ ਦੇ ਪੂਰਨੇ ਵਾਹੇ ਅਤੇ ਸੰਸਾਰ ਨੂੰ ਸੱਦਾ ਅਤੇ ਸ਼ਾਬਾਸ਼ ਦਿਤੀ ਕਿ ਹੇ ਮਨੁਖ ! “ਉਦਮੁ ਕਰੇਦਿਆ ਜੀਓਇ ਤੂੰ ਕਮਾਵਦਿਆ ਸੁਖ ਭੁੰਚੁ” (ਮ: ੫ ਪੰਨਾ ੫੨੨)॥ ਉਦਮ ਕਰਨ ਵਾਲਿਆ ਜਿਉਂਦਾ ਰਹੁ, ਕਮਾਈ ਕਰੇਂਗਾ ਤਾਂ ਤੈਨੂੰ ਸੁਖ ਮਿਲੇਗਾ। ਕਿਰਤ ਕੋਈ ਵੀ ਮਾੜੀ ਨਹੀਂ। ਕਿਰਤੀ ਮਨੁਖ ਨੂੰ ਕਿਸੇ ਅਗੇ ਹੱਥ ਨਹੀਂ ਅਡਣਾ ਪੈਂਦਾ। ਲੋੜ ਹੈ— ਘਾਲਿ ਖਾਇ ਸੁਕ੍ਰਿਤ ਕਰੈ ਵਡਾ ਹੋਇ ਨ ਆਪੁ ਗਣਾਏ॥ (ਵਾਰ ੨੯ ਪਉੜੀ ੧੫) ਅਤੇ ਕਿਰਤਿ ਵਿਰਤਿ ਕਰਿ ਧਰਮ ਦੀ ਖਾਟ ਖਵਾਲਣੁ ਭਾਇ ਕਰੇਗੀ॥ (ਵਾਰ ੧ ਪਉੜੀ ੩) ਦੀ ਕਾਰ ਕਰਨ ਦੀ। ਕਿਰਤ ਕਰਕੇ ਹੀ ਅਸੀਂ ਆਪਣੀਆਂ ਸਰੀਰਕ ਅਤੇ ਪ੍ਰਵਾਰਿਕ ਲੋੜਾਂ ਪੂਰੀਆਂ ਕਰ ਸਕਦੇ ਹਾਂ। ਕਿਰਤ ਨ ਕਰਾਂਗੇ ਫਿਰ ਸਰੀਰਕ ਅਤੇ ਪ੍ਰਵਾਰਿਕ ਲੋੜਾਂ ਦੀ ਪੂਰਤੀ ਕਰਨ ਲਈ ਲੋਕਾਂ ਅਗੇ ਹੱਥ ਅੱਡਣਾ ਪਵੇਗਾ। ਜਾਂ ਫਿਰ ਕੋਈ ਚੋਰੀ, ਧਾੜਾ ਕਰਨਾ ਪਵੇਗਾ। ਆਪਣੀਆਂ ਅਤੇ ਪ੍ਰਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਅਤੇ ਚੋਰ ਜਾਂ ਧਾੜਵੀ ਦੇ ਕਲੰਕ ਤੋਂ ਬਚਣ ਲਈ, ਸਾਨੂੰ ਕਿਰਤ ਕਰਕੇ ਆਪਣੇ ਅਮੀਰ ਵਿਰਸੇ ਦੇ ਧਾਰਨੀ ਬਣਨ ਤੋਂ ਗੁਰੇਜ ਨਹੀਂ ਕਰਨਾ ਚਾਹੀਦਾ। ਅਜ ਸਾਡੀ ਨੌਜਵਾਨ ਪੀੜ੍ਹੀ ਹੱਥੀਂ ਕਿਰਤ ਕਰਨ ਦੇ ਵਿਰਸੇ ਤੋਂ ਪਿੱਛੇ ਨੂੰ ਭੱਜ ਰਹੀ ਹੈ, ਇਹ ਰਸਤਾ ਸਾਡੇ ਸਾਰਿਆਂ ਲਈ ਲਾਹੇਵੰਦ ਸਾਬਤ ਨਹੀਂ ਹੋਵੇਗਾ। ਸਗੋਂ ਇਹ ਖਤਰਨਾਕ ਰੁਝਾਨ ਸਾਡੇ ਭਵਿੱਖ ਲਈ ਖਤਰੇ ਦੀ ਘੰਟੀ ਹੈ।

### 2. ਸਾਡਾ ਵਿਰਸਾ ਹੈ : ਨਾਮ ਜਪਣਾ

ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਾਂ “ਨਾਨਕ ਕੈ ਘਰਿ ਕੇਵਲ ਨਾਮੁ” ਭੈਰਉ ਮ: ੫ (ਪੰਨਾ ੧੧੩੬) ਦਾ ਉਪਦੇਸ਼ ਦਿਤਾ ਹੈ ਅਤੇ ਹੁਕਮ ਕੀਤਾ ਹੈ “ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ” (ਪੰਨਾ ੬੯੨) “ਏਕੋ ਜਪਿ ਏਕੋ ਸਾਲਾਹਿ॥ ਏਕੁ ਸਿਮਰਿ ਏਕੋ ਮਨ ਆਹਿ॥ ਏਕਸ ਕੇ ਗੁਨ ਗਾਉ ਅਨੰਤ॥ ਮਨਿ ਤਨਿ ਜਾਪਿ ਏਕ ਭਗਵੰਤ॥” (ਸੁਖਮਨੀ ਮ: ੫, ਪੰਨਾ ੨੮੯)

ਦੇ ਧਾਰਨੀ ਬਣਨ ਦੀ ਹਦਾਇਤ ਕਰਕੇ ਫੁਰਮਾਇਆ ਹੈ “ਜਿਨੀ ਨਾਮੁ ਧਿਆਇਆ  
ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥”      ਜਪੁਜੀ  
(ਪੰਨਾ ੮)

ਮਨੁੱਖਾ ਜਨਮ ਨਾਮ ਜਪਿ ਕੇ ਮੁਖ ਉਜਲਾ ਕਰਨ ਲਈ ਅਤੇ ਪ੍ਰਭੂ ਵਿੱਚ  
ਲੀਨਤਾ ਪ੍ਰਾਪਤ ਕਰਨ ਲਈ ਪ੍ਰਮੇਸ਼ਰ ਨੇ ਦਿਤਾ। ਮਨੁੱਖਾ ਜਨਮ ਵਿਚ ਨਾਮ ਜਪਦਾ  
ਲਾਹਾ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਨਾਮ ਵਿਹੂਣਿਆਂ ਪ੍ਰਤੀ ਤਾਂ ਸਤਿਗੁਰੂ ਜੀ  
ਨੇ ਹੁਕਮ ਕੀਤਾ ਹੈ “ਜਿਨੀ ਐਸਾ ਹਰਿ ਨਾਮੁ ਨ ਚੇਤਓਂ ਸੇ ਕਾਹੇ ਜਗਿ ਆਏ ਰਾਮ  
ਰਾਜੇ ॥ ਅਤੇ ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਬਾ ਸਭੁ ਜਾਏ ॥

ਆਸਾ ਮ: 8 (ਪੰਨਾ ੪੫੦)

ਅਤੇ-

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ੧ ॥

ਤਿਨ ਸੁੰਵੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ੨ ॥

(ਜੈਤਾਸਰੀ ਮ: 8 ਪੰਨਾ ੬੯੭)

ਮਨੁੱਖਾ ਜਨਮ ਦੁਆਰਾ ਨਾਮ ਜਪੁ ਦਾ ਕਾਰਜ ਹੀ ਮਨੁੱਖ ਦੇ ਕੰਮ ਆਉਣ  
ਵਾਲਾ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ

ਅਵਰਿ ਕਾਜ ਤੇਰੈ ਕਿਤੈ ਨ ਕਾਮ ॥

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥

(ਆਸਾ ਮ: 4 ਪੰਨਾ ੧੨)

ਅਤੇ-

ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਉਹਾ ਨਾਮੁ ਤੇਰੈ ਸੰਗਿ ਸਹਾਈ ॥

ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥

(ਗਊੜੀ ਸੁਖਮਨੀ ਮ: 4 ਪੰਨਾ ੨੬੪)

ਗੁਰੂ ਹੁਕਮ ਵਿਚ, “ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥”

(ਸਿਰੀ ਰਾਗੁ ਮ: ੧ ਪੰਨਾ ੨੨)

ਦੀ ਕਾਰ ਕਰਕੇ ਆਪਣੇ ਮੂਲ ਨਾਲ ਜੁੜਨ ਲਈ ਯਤਨਸ਼ੀਲ ਹੋਣਾ ਚਾਹੀਦਾ  
ਹੈ ਅਤੇ ਨਾਮ ਜਪ ਦੇ ਆਪਣੇ ਅਮੀਰ ਵਿਰਸੇ ਦੇ ਭਾਈਵਾਲ ਬਣਨਾ ਚਾਹੀਦਾ ਹੈ।

੧ ਉਹ ਇਸਤਰੀ ਜਿਸ ਦੇ ਬੱਚਾ ਨਾ ਹੋ ਸਕੇ, ੨ ਖਪ-ਖਪ ਕੇ ਕਰਲਾਉਂਦੇ ਮਰਦੇ ਹਨ।

### ੩. ਸਾਨ੍ਤਿ ਵਿਰਸਾ ਹੈ : ਵੰਡ ਕੇ ਛਕਣਾ

ਮਨੁੱਖ ਦੀ ਬਿਰਤੀ ਲੈਣ ਦੀ ਹੈ, ਅਤੇ ਪ੍ਰਭੂ ਦਾ ਸੁਭਾਅ ਦੇਣ ਦਾ ਹੈ। ਜਿੰਨਾ ਚਿਰ ਦੇਣ ਦਾ ਸੁਭਾਅ ਨਹੀਂ ਬਣਦਾ ਉਨ੍ਹਾਂ ਚਿਰ ਪ੍ਰਭੂ ਵਿੱਚ ਅਭੇਦਤਾ ਨਹੀਂ ਮਿਲਣੀ। ਦੇਣ ਦੇ ਸੁਭਾਅ ਨੂੰ ਪਕਾਉਣ ਲਈ ਗੁਰੂ ਉਪਦੇਸ਼ ਦੇ ਧਾਰਨੀ ਬਣਨਾ ਜਰੂਰੀ ਹੈ। ਗੁਰੂ ਉਪਦੇਸ਼ ਹੈ :—

**ਘਾਲਿ ਖਾਇ ਕਿਛੁ ਹਥਹੁ ਦੇਇ॥**

**ਨਾਨਕ ਰਾਹੁ ਪਛਾਣਹਿ ਸੇਇ॥**

(ਸਲੋਕ ਮ: ੧ ਪੰਨਾ ੧੨੪੫)

ਅਤੇ

**ਘਾਲਿ ਖਾਇ ਸੁਕ੍ਰਿਤ ਕਰੈ ਵਡਾ ਹੋਇ ਨ ਆਪੁ ਗਣਾਏ॥**

(ਵਾਰ ੨੯ ਪਉੜੀ ੧੫)

ਜੇ ਵੰਡ ਛਕਦੇ ਹਾਂ ਤਾਂ ਸਿੱਖੀ ਵਿਰਸੇ ਦੇ ਮਾਲਕ ਹਾਂ। ਜੇ ਵੰਡ ਛਕਣ ਦਾ ਸੁਭਾਅ ਪ੍ਰਪੱਕ ਨਹੀਂ ਹੋਇਆ ਤਾਂ ਫਿਰ ਆਪਾਂ ਨੂੰ ਪੜਚੋਲ ਕਰਕੇ ਵੰਡ ਛਕਣ ਦੇ ਮਾਰਗ ਨੂੰ ਅਪਨਾਉਣ ਦੀ ਲੋੜ ਹੈ। ਪੁਰਾਤਨ ਸਿੰਘ ਤਾਂ ਤਿੰਨ ਤਿੰਨ ਦਿਨਾਂ ਦੇ ਭੁਖੇ, ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਆਵਾਜ਼ਾਂ ਮਾਰਦੇ ਸਨ, ਅਤੇ ਲੋੜਵੰਦਾਂ ਨੂੰ ਛਕਾ ਕੇ ਆਪ ਛੱਕਦੇ ਸਨ —

**ਦੇਤ ਆਵਾਜਾ ਭੁੱਖਾ ਕੋਈ**

**ਦੇਗ ਤਿਆਰ ਗੁਰੂ ਕੀ ਹੋਈ॥**

**ਉਸ ਸਮੇਂ ਵੈਰੀ ਕਿਮ ਆਵੈ**

**ਪਰਮ ਮੀਤ ਸਮ ਤੌਰਿ ਛਕਾਵੈ॥**

**ਵੈਰੀ ਮਿਤਰ ਕੋ ਸਮ ਦੈ ਹੈ॥**

**ਬਚੇ ਤਾਂ ਪੀਛੈ ਖੁਦ ਖਾ ਲੈ ਹੈ॥**

**ਨਹੀਂ ਤੋ ਲੰਗਰ ਮਸਤ ਬਤੈ ਹੈ।**

‘ਪੰਥ ਪ੍ਰਕਾਸ਼’ ਕ੍ਰਿਤ ਗਿ: ਗਿਆਨ ਸਿੰਘ

ਕੈਸੇ ਸਨ ਸਾਡੇ ਵਡੇਰੇ ਜਿੰਨਾਂ ਨੇ ਸਾਨੂੰ ਵੰਡ ਛਕਣ ਦੀ ਦਾਤ ਵਿਰਸੇ ਵਿਚ ਬਖਸ਼ਿਸ਼ ਕੀਤੀ।

### 4. ਸਾਨ੍ਤਿ ਵਿਰਸਾ ਹੈ : ਅੰਮ੍ਰਿਤ ਪੀਵਹੁ ਸਦਾ ਚਿਰੁ ਜੀਵਹੁ

(ਗੁਜਰੀ ਮ; ਪ ਪੰਨਾ ੪੯੯)

ਆਮ ਮਨੁੱਖ ਤੋਂ ਲੈ ਕੇ ਰਿਸ਼ੀ ਮੁਨੀ ਅਤੇ ਦੇਵਤੇ ਸਾਰੇ ਅੰਮ੍ਰਿਤ ਦੀ ਪ੍ਰਾਪਤੀ ਲਈ

ਯਤਨਸ਼ੀਲ ਹਨ, ਪਰ ਇਹ ਅਮੋਲਕ ਦਾਤ, ਯਤਨਾਂ ਨਾਲ ਵੀ ਪ੍ਰਾਪਤ ਨਹੀਂ ਹੁੰਦੀ।  
ਸਤਿਗੁਰ ਅਮਰ ਦਾਸ ਜੀ ਦਾ ਫੁਰਮਾਨ ਹੈ – ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ  
ਅੰਮ੍ਰਿਤੁ ਗੁਰ ਤੇ ਪਾਇਆ॥ (ਅਨੰਦ ਸਾਹਿਬ ਪੰਨਾ ੯੧੯)

ਐਸੀ ਅਮੋਲਕ ਅੰਮ੍ਰਿਤ ਦੀ ਦਾਤ, ਸਤਿਗੁਰੂ ਸਾਨੂੰ ਆਵਾਜ਼ਾਂ ਮਾਰ ਮਾਰ ਕੇ  
ਪ੍ਰਾਪਤ ਕਰਨ ਲਈ ਕਹਿੰਦੇ ਹਨ ਕਿ “ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ  
ਸਿਮਰਤ ਅਨਦ ਅਨੰਤਾ॥” (ਗੁਜਰੀ ਮ; ੫ ਪੰਨਾ ੪੬੬)

ਅੱਜ ਅੰਮ੍ਰਿਤ ਸਾਨੂੰ ਬਿਨਾਂ ਮੁਲ ਤੋਂ ਬਿਨਾਂ ਯਤਨਾ ਤੋਂ ਮਿਲ ਰਿਹਾ ਹੈ, ਜਿਸ ਨੂੰ  
ਲੈਣ ਤੋਂ ਅਸੀਂ ਇਨਕਾਰੀ ਹੋ ਰਹੇ ਹਾਂ। ਸਾਡੀ ਅੰਦਰਲੀ ਦਸ਼ਾ ਸਤਿਗੁਰੂ ਅਰਜਨ  
ਦੇਵ ਜੀ ਦੇ ਫੁਰਮਾਨ ਵਾਲੀ ਹੋ ਚੁਕੀ ਹੈ “ਅੰਮ੍ਰਿਤੁ ਕਉਰਾ ਬਿਖਿਆੜੇ ਮੀਠੀ॥  
ਸਾਕਤ ਕੀ ਬਿਧਿ ਨੈਨਹੁ ਢੀਠੀ॥” (ਰਾਮਕਲੀ ਮ: ੫ ਪੰਨਾ ੮੬੨)

ਲੋੜ ਹੈ ਆਪਣੇ ਅੰਦਰ ਝਾਤ ਮਾਰਨ ਦੀ, ਸਾਕਤ ਬਿਰਤੀ ਦਾ ਤਿਆਗ  
ਕਰਕੇ, ਗੁਰੂ ਚਾਲੀ ਅਨੁਸਾਰ ਚੱਲ ਕੇ ਪੰਜਾਂ ਪਿਆਰਿਆਂ ਦੁਆਰਾ ਗੁਰੂ ਪਾਸੋਂ  
ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ ਵਿਰਸੇ ਨਾਲ ਜੁੜੀਏ।

## ੫. ਸਾਡਾ ਵਿਰਸਾ ਹੈ : ਗੁਰਬਾਣੀ ਨਿਤਨੇਮ

ਸਬੂਲ ਸੰਸਾਰ ਵਿੱਚ ਵਿੱਚਰਨ ਵਾਸਤੇ ਪ੍ਰਮੇਸ਼ਰਾਂ ਨੇ ਸਾਨੂੰ ਸਬੂਲ ਸਰੀਰ ਦਿੱਤਾ ਹੈ।  
ਸਬੂਲ ਸਰੀਰ ਨੂੰ ਚਲਾਉਣ ਵਾਸਤੇ ਸਰੀਰ ਅੰਦਰ ਸੂਖਮ ਆਤਮਾ ਪਾਈ ਹੈ। ਦੌਵਾਂ  
ਦੀ ਖੁਰਾਕ ਵੀ ਅਲੱਗ-ਅਲੱਗ ਹੈ। ਸਬੂਲ ਸਰੀਰ ਦੀ ਖੁਰਾਕ ਸਬੂਲ ਅੰਨ-ਪਾਣੀ  
ਹੈ। ਸੂਖਮ ਆਤਮਾ ਦਾ ਅਹਾਰ ਨਾਮ ਅਤੇ ਗੁਰਬਾਣੀ ਹੈ। ਜਿਹੜਾ ਮਨੁੱਖ ਅੰਨ-  
ਪਾਣੀ ਦਾ ਤਿਆਗ ਕਰ ਦਿੰਦਾ ਹੈ, ਉਸ ਦਾ ਸਰੀਰ ਦੁਰਬਲ ਹੋ ਕੇ ਇਕ ਦਿਨ  
ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੀ ਆਤਮਾ ਨੂੰ ਨਾਮ ਬਾਣੀ  
ਦੀ ਖੁਰਾਕ ਨਹੀਂ ਦਿੰਦਾ, ਉਸ ਦੀ ਆਤਮਾ ਵੀ ਕਮਜ਼ੋਰ ਦੁਰਬਲ ਹੁੰਦੀ ਹੁੰਦੀ  
ਆਤਮਿਕ ਮੌਤ ਦਾ ਸ਼ਿਕਾਰ ਹੋ ਜਾਂਦੀ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਨਿਤ ਹੀ  
ਆਪਣੀ ਆਤਮਾ ਨੂੰ ਨਾਮ ਬਾਣੀ ਦਾ ਅਹਾਰ ਦੇਣ ਲਈ ਹੁਕਮ ਕਰ ਕੇ ਫੁਰਮਾਇਆ  
ਹੈ “ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥”

(ਮੁੰਦਾਵਣੀ ਮ: ੫ ਪੰਨਾ ੧੪੨੯)

ਮੈਂ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥ (ਮ:੪, ਪੰਨਾ ੭੫੯)  
ਸਾਚੁ ਨਾਮੁ ਆਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ॥

(ਅਨੰਦ ਸਾਹਿਬ ਪੰਨਾ ੬੧੭)

ਅੱਜ ਆਪਾਂ ਨੂੰ ਸਵੈ ਪੜ੍ਹੋਲ ਕਰਨ ਦੀ ਲੋੜ ਹੈ, ਕੀ ਅਸੀਂ ਗੁਰੂ ਹੁਕਮ ਮੰਨ ਕੇ “ਨਿਤ ਨਿਤ ਰਖੁ ਉਰਿਧਾਰੋ” ਦੀ ਕਾਰ ਕਰਦੇ ਹਾਂ। ਜੇ ਨਹੀਂ ਕਰਦੇ ਫਿਰ ਸਾਡੀ ਆਤਮਾ ਅਤ੍ਰਿਪਤ ਹੈ। ਅਤ੍ਰਿਪਤ ਆਤਮਾ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਆਪੋਧਾਪੀ, ਲੋਭ-ਲਾਲਚ, ਖੁਦਗਰਜੀ, ਝੂਠ-ਫਰੇਬ, ਅਸ਼ਾਂਤੀ ਇਹ ਸਭ ਬੀਮਾਰ ਮਾਨਸਿਕਤਾ ਦੀਆਂ ਹੀ ਨਿਸ਼ਾਨੀਆਂ ਹਨ। ਸਾਹਿਬ ਗੁਰੂ ਨਾਨਕ ਦੇਵ ਜੀ ਦਾ ਧਨਾਸਰੀ ਰਾਗ ਵਿੱਚ ਫੁਰਮਾਨ ਹੈ —

ਜੀਉ ਤਪਤੁ ਹੈ ਬਾਰੋ ਬਾਰ॥  
ਤਪਿ ਤਪਿ ਖਪੈ ਬਹੁਤੁ ਬੇਕਾਰ॥  
ਜੈ ਤਨਿ ਬਾਣੀ ਵਿਸਰਿ ਜਾਇਂ॥

ਜਿਉ ਪਕਾ ਰੋਗੀ ਵਿਲਲਾਇ॥੧॥ (ਧਨਾਸਰੀ ਮ: ੧, ਪੰਨਾ ੬੬੧)

ਅਸ਼ਾਂਤੀ ਅਤੇ ਵਿਲਲਾਇ ਦੇ ਜੀਵਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਖੁਦਗਰਜੀ, ਲਾਲਚ, ਝੂਠ ਫਰੇਬ, ਦੇ ਪੰਜੇ ਵਿਚੋਂ ਨਿਜਾਤ ਪ੍ਰਾਪਤ ਕਰਨ ਲਈ ਸਤਿਗੁਰ ਜੀ ਨੇ ਜੋ ਸਾਨੂੰ ਨਿਤਨੇਮ ਦਾ ਵਿਰਸਾ ਪ੍ਰਦਾਨ ਕੀਤਾ ਹੈ ਉਸ ਨੂੰ ਸਾਂਭ ਲਈਏ, ਫਿਰ ਖੁਸ਼ੀਆਂ ਖੇੜੇ ਅਤੇ ਬੇਪ੍ਰਵਾਹੀ ਵਾਲਾ ਅਨੰਦਿਤ ਜੀਵਨ ਮਿਲ ਜਾਵੇਗਾ। ਲੋੜ ਹੈ ਆਪਣੇ ਵਿਰਸੇ ਨਾਲ ਜੁੜਨ ਦੀ।

## ੬. ਸਾਡਾ ਵਿਚਸਾ ਹੈ : ਉਚਿਤ ਇਸਨਾਨੁ ਕਰਹੁ ਪਰਤਾਂਤੇ

ਸਰੀਰਕ ਇਸ਼ਨਾਨ ਕਰਨ ਨਾਲ ਸ਼ਰੀਰ ਦੀ ਪਵਿੱਤ੍ਰਤਾ ਹੁੰਦੀ ਹੈ। “ਸਿਮਰਿ ਪ੍ਰਭੁ ਅਪਨਾ” ਦੀ ਕਾਰ ਕਰਨ ਨਾਲ ਮਨ ਪਵਿੱਤ੍ਰ ਹੁੰਦਾ ਹੈ। ਅਸੀਂ ਸਰੀਰਕ ਪਵਿੱਤ੍ਰਤਾ ਵੀ ਰਖਣੀ ਹੈ ਅਤੇ ਮਨ ਨੂੰ ਵੀ ਪਵਿੱਤ੍ਰ ਕਰਨਾ ਹੈ। ਇਹ ਦੋਨੋਂ ਕਰਮ ਕਰਨ ਲਈ ਸਤਿਗੁਰ ਜੀ ਨੇ

“ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ॥  
ਕੋਟਿ ਬਿਘਨ ਲਾਬੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ॥

(ਸੌਰਠਿ ਮ:੫, ਪੰਨਾ ੬੧੧)

ਦਾ ਮਾਰਗ ਦਰਸਾਇਆ ਹੈ ਅਤੇ ਪੰਜਵੇਂ ਸਤਿਗੁਰੂ ਜੀ ਨੇ ਹੁਕਮ ਕੀਤਾ ਹੈ

“ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ॥

(ਬਸੰਤ ਮ:੫, ਪੰਨਾ ੧੧੯੫)

ਜੇ ਗੁਰੂ ਉਪਦੇਸ਼ਾਂ ਦੇ ਧਾਰਨੀ ਬਣਾਂਗੇ ਤਦ ਸਾਡਾ ਤਨ ਅਤੇ ਮਨ ਪਵਿੱਤਰ ਹੋ ਕੇ ਪਵਿੱਤਰ ਪ੍ਰੰਭੂ ਨਾਲ ਇੱਕ ਸੁਰ ਹੋ ਜਾਵੇਗਾ। ਜੇ ਅਸੀਂ ਅੰਮ੍ਰਿਤ ਵੇਲੇ ਉਠ ਕੇ “ਕਰਿ ਇਸਨਾਨੁ ਸਿਮਰਿ ਪ੍ਰੰਭੁ ਅਪਨਾ” ਦੀ ਕਾਰ ਨਹੀਂ ਕਰਦੇ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਵਿਰਸੇ ਨਾਲੋਂ ਨਾਤਾ ਤੋੜਿਆ ਹੋਇਆ ਹੈ ਜੋ ਲਾਹੇਵੰਦ ਨਹੀਂ ਹੈ ਕਿਉਂਕਿ ਭਾਈ ਗੁਰਦਾਸ ਜੀ ਉਨ੍ਹਾਂ ਵਿਰਸਾ ਸੰਭਾਲੀ ਗੁਰਮੁਖਾਂ ਤੋਂ ਹੀ ਕੁਰਬਾਨ ਜਾਂਦੇ ਹਨ ਜੋ ਅੰਮ੍ਰਿਤ ਵੇਲੇ ਉੱਠ ਕੇ ਸਰੀਰ ਨੂੰ ਸਵੱਡ ਕਰਕੇ ਮਨ ਨੂੰ ਸਵੱਡ ਕਰਨ ਲਈ “ਹੁਇ ਇਕ ਮਨਿ ਗੁਰ ਜਾਪੁ ਜਪੰਦੇ” ਦੀ ਕਾਰ ਕਰਦੇ ਹਨ। ਆਪ ਜੀ ਦਾ ਫੁਰਮਾਨ ਹੈ —

ਕੁਰਬਾਣੀ ਤਿਨ੍ਹਾਂ ਗੁਰਸਿਖਾਂ ਪਿਛਲ ਰਾਤੀ ਉਠਿ ਬਹੰਦੇ॥

ਕੁਰਬਾਣੀ ਤਿਨਾ ਗੁਰ ਸਿਖਾ ਹੁਇ ਇਕ ਮਨਿ ਗੁਰ ਜਾਪੁ ਜਪੰਦੇ॥

(ਵਾਰ ੧੨ ਪਉੜੀ ੨)

## 7. ਸਾਡਾ ਵਿਰਸਾ ਹੈ : ਗੁਰੂ ਦਰਸਾਈ ਰਹਿਤ

ਸਾਡੇ ਸਰੀਰ ਅਤੇ ਆਤਮਾ ਨੂੰ ਵਿਕਾਰਾਂ ਦੀ ਮੈਲ ਤੋਂ ਬਚਾਉਣ ਲਈ ਸਤਿਗੁਰਾਂ ਨੇ ਸਾਨੂੰ ਰਹਿਣੀ ਅਤੇ ਰਹਿਤ ਦੀ ਦਾਤ ਬਖਸ਼ੀ ਹੈ। ਜਿਹੜਾ ਰਹਿਤ ਅਤੇ ਰਹਿਣੀ ਵਿੱਚ ਪ੍ਰੱਪਕ ਹੁੰਦਾ ਹੈ, ਉਸ ਦੇ ਸਰੀਰ ਅਤੇ ਆਤਮਾ ਉਤੇ ਵਿਕਾਰ ਜੋਰ ਨਹੀਂ ਪਾ ਸਕਦੇ। ਗਊੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ —

ਰਹਤ ਰਹਤ ਰਹਿ ਜਾਹਿ ਬਿਕਾਰਾ॥ (ਪੰਨਾ : ੨੫੯)

ਦੂਸਰੇ ਪੰਜ ਕਕਾਰੀ ਰਹਿਤ ਦੇ ਧਾਰਨੀ ਬਣਨਾ ਗੁਰੂ ਵਾਲੇ ਬਣਨ ਦੀ ਨਿਸ਼ਾਨੀ ਹੈ। ਜਿਵੇਂ ਪ੍ਰੰਥੈਸਰ ਪੂਰਨ ਸਿੰਘ ਜੀ ਨੇ ਲਿਖਿਆ ਹੈ ਕਿ ਕੋਈ ਅਲਪ-ਬੁੱਧੀ ਵਾਲਾ ਮਨੁੱਖ ਕਿਸੇ ਸੁਹਾਗਵੰਤੀ ਨੂੰ ਪੁਛੇ ਕਿ ਤੂੰ ਇਹ ਸ਼ਿੰਗਾਰ ਕਿਉਂ ਕੀਤਾ ਹੈ ? ਅਗੋਂ ਸੁਹਾਗਵੰਤੀ ਉੱਤਰ ਦਿੰਦੀ ਹੈ ਕਿ ਤੈਨੂੰ ਨਹੀਂ ਪਤਾ ਕਿ ਮੈਂ ਪਤੀ ਵਾਲੀ ਹਾਂ, ਮੈਂ ਸੁਹਾਗਵੰਤੀ ਹਾਂ। ਇਸੇ ਤਰ੍ਹਾਂ ਜੇ ਕੋਈ ਪੰਜ ਕਕਾਰੀ ਰਹਿਤ ਦੇ ਧਾਰਨੀ ਨੂੰ ਪੁੱਛੇ ਕਿ ਤੂੰ ਇਹ ਪੰਜ ਕਕਾਰ ਦੀ ਰਹਿਤ ਕਿਉਂ ਧਾਰਨ ਕੀਤੀ ਹੈ ? ਉਸ ਦਾ ਵੀ ਉਤਰ ਹੋਵੇਗਾ — ਮੈਂ ਗੁਰੂ ਵਾਲਾ ਹਾਂ। ਪੰਜ ਕਕਾਰ ਮੇਰੇ ਗੁਰੂ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਪੰਜ ਕਕਾਰਾਂ ਵਿਚੋਂ ਮੈਨੂੰ ਮੇਰੇ ਗੁਰੂ ਦਾ ਜਲਵਾ ਜ਼ਹੂਰ ਦਰਸਨਾਉਂਦਾ ਹੈ। ਇਹ

ਪੰਜ ਕਕਾਰ ਮੇਰੀ ਜਿੰਦ-ਜਾਨ ਹਨ। ਪੰਜ ਕਕਾਰ ਸਾਨੂੰ ਸਤਿਗੁਰ ਜੀ ਨੇ ਵਿਰਸੇ ਵਿੱਚ ਬਖਸ਼ੇ ਹਨ। ਜੇ ਆਪਾਂ ਗੁਰੂ ਦੀਆਂ ਨਿਸ਼ਾਨੀਆਂ ਜੋ ਸਤਿਗੁਰ ਜੀ ਨੇ ਸਾਨੂੰ ਵਿਰਸੇ ਵਿੱਚ ਦਿੱਤੀਆਂ ਹਨ, ਉਨ੍ਹਾਂ ਨੂੰ ਪਿਆਰ ਸਹਿਤ ਸਰੀਰ ਨਾਲ ਸਾਂਭ ਰਖਿਆ ਹੈ, ਫਿਰ ਅਸੀਂ ਗੁਰੂ ਦੀ ਖੁਸ਼ੀ ਦੇ ਪਾਤਰ ਬਣਦੇ ਹਾਂ। ਜੇ ਗੁਰੂ ਦੀਆਂ ਵਿਰਸੇ ਵਿੱਚ ਮਿਲੀਆਂ ਨਿਸ਼ਾਨੀਆਂ ਰਹਿਤ ਦੇ ਚਿੰਨ੍ਹ ਧਾਰਨ ਕਰਨ ਤੋਂ ਅਸੀਂ ਢਿੱਲ ਵਰਤ ਰਹੇ ਹਾਂ ਅਤੇ ਸਾਨੂੰ ਰਹਿਤ ਰੱਖਣੀ ਚੰਗੀ ਨਹੀਂ ਲੱਗਦੀ, ਫਿਰ ਅਸੀਂ ਗੁਰੂ ਨੂੰ ਚੰਗੇ ਕਿਵੇਂ ਲਗਾਂਗੇ, ਕਿਉਂਕਿ ਸਤਿਗੁਰ ਜੀ ਦਾ ਫੁਰਮਾਨ ਹੈ —

**ਰਹਿਤ ਪਿਆਰੀ ਮੁੜ ਕੋ ਸਿਖ ਪਿਆਰਾ ਨਾਹਿ॥**

ਅੱਜ ਵਿਚਾਰ ਕਰਕੇ ਪ੍ਰਣ ਕਰੀਏ ਕਿ ਆਪਣੇ ਭਲੇ ਲਈ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਛਕ ਕੇ ਰਹਿਤ ਅਤੇ ਰਹਿਣੀ ਦੇ ਧਾਰਨੀ ਬਣ ਕੇ ਆਪਣੇ ਵਿਰਸੇ ਦੇ ਵਾਰਸ ਬਣ ਜਾਈਏ।

**੮. ਸਾਡਾ ਵਿਰਸਾ ਹੈ : “ਸਬਦੁ ਗੁਰੂ ਸੁਗਤਿ ਧੁਨਿ ਚੇਲਾ” ਦਾ**

ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਖੁਦ ਆਪ ਸ਼ਬਦ ਗੁਰੂ ਦੇ ਸਿਧਾਂਤ ਨੂੰ ਅਪਣਾਇਆ ਅਤੇ ਸ਼ਬਦ ਗੁਰੂ ਦੇ ਸਿਧਾਂਤ ਦਾ ਹੀ ਪ੍ਰਚਾਰ ਅਤੇ ਪ੍ਰਸਾਰ ਕੀਤਾ। ਜਦੋਂ ਸਿੱਧਾਂ ਨੇ ਸਤਿਗੁਰੂ ਜੀ ਨੂੰ ਪੁੱਛਿਆ

“ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” (ਰਾਮਕਲੀ ਮ:੧, ਪੰਨਾ ੯੪੨)

ਸਿੱਧਾਂ ਵਲੋਂ ਇਸ ਪ੍ਰਸ਼ਨ ਦੇ ਉੱਤਰ ਵਿੱਚ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ

**“ਪਵਨ ਅਰੰਭੁ ਸਤਿਗੁਰ ਮਤਿ ਵੇਲਾ॥**

**ਸਬਦੁ ਗੁਰੂ ਸੁਗਤਿ ਧੁਨਿ ਚੇਲਾ॥**

(ਰਾਮਕਲੀ ਮ:੧, ਪੰਨਾ ੯੪੩)

ਸਾਡਾ ਗੁਰੂ ਸ਼ਬਦ ਹੈ ਕਿਉਂਕਿ ਸਰੀਰ ਨਾਸ਼ਵੰਤ ਹੈ ਤੇ ਸ਼ਬਦ ਹੀ ਸਦੀਵੀਂ ਅਗਵਾਈ ਕਰਨ ਲਈ ਸਮਰੱਥ ਹੈ। ਇਸ ਲਈ ਸ਼ਬਦ ਗੁਰੂ ਨਾਲ ਹੀ ਜੁੜ ਕੇ ਲੋਕ ਸੁਖੀ ਤੇ ਪ੍ਰਲੋਕ ਸੁਹੇਲੇ ਕੀਤੇ ਜਾ ਸਕਦੇ ਹਨ। ਅੱਜ ਆਪਾਂ ਅਗਿਆਨਤਾ ਵਸ, ਸ਼ਬਦ ਗੁਰੂ ਦੇ ਸਿਧਾਂਤ ਨੂੰ ਅਪਨਾਉਣ ਦੀ ਥਾਂ, ਹੱਡ ਚੰਮ ਦੇ ਪੁਜਾਰੀ ਬਣਦੇ ਜਾ ਰਹੇ ਹਾਂ। ਇਹ ਕੁਗੀਤੀ ਬੜੀ ਤੇਜ਼ੀ ਨਾਲ ਵਧ ਰਹੀ ਹੈ। ਜੇ ਆਪਾਂ ਸ਼ਬਦ ਗੁਰੂ ਦੇ ਸਿਧਾਂਤਕ ਵਿਰਸੇ ਨਾਲੋਂ ਟੁੱਟ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਦੇਹ ਧਾਰੀ ਗੁਰੂਆਂ ਦੀ ਗਿਣਤੀ ਵਧ ਜਾਣੀ ਹੈ ਤੇ ਚੇਲਿਆਂ ਦੀ ਤਾਦਾਦ ਘਟ ਜਾਣੀ ਹੈ।

ਅੱਜ ਵਿਚਾਰਨ ਦੀ ਲੋੜ ਹੈ ਕਿ ਕਿਤੇ ਅਸੀਂ ਹੀ ਤਾਂ ਨਹੀਂ ਦੇਹ ਧਾਰੀ ਗੁਰੂਆਂ ਦੀ ਪੈਦਾਇਸ਼ ਵਿੱਚ ਵਾਧਾ ਕਰ ਰਹੇ ? ਜੇ ਇਸ ਕੁਰੀਤੀ ਵਿੱਚ ਭਾਈਵਾਲ ਹਾਂ ਤਾਂ ਇਸ ਪਾਪ ਕਰਮ ਤੋਂ ਬਚ ਜਾਣਾ ਚਾਹੀਦਾ ਹੈ ਅਤੇ ਸ਼ਬਦ ਗੁਰੂ ਦੇ ਸਿਧਾਂਤਕ ਅਮੀਰ ਵਿਚੇ ਨਾਲ ਜੁੜ ਜਾਣਾ ਚਾਹੀਦਾ ਹੈ।

## ੭. ਸਾਡਾ ਵਿਰਸਾ ਹੈ : ਜਾਗਤ ਜੋਤਿ ਜਪੈ ਨਿਸ ਬਾਸੁਰ

ਪ੍ਰਮਾਤਮਾ ਜੋਤ ਸਰੂਪ ਹੈ, ਅਸੀਂ ਵੀ ਜੋਤ ਸਰੂਪ ਪ੍ਰਭੂ ਦੀ ਅੰਸ਼ ਹਾਂ। ਸਾਹਿਬ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ –

**ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥** (ਮ:੩ ਪੰਨਾ ੪੪੧)

**ਕਹੁ ਕਬੀਰ ਇਹੁ ਰਾਮ ਕੀ ਅੰਸੁ॥** (ਗੋਡ ਕਬੀਰ ਜੀ, ਪੰਨਾ ੮੭੧)

ਜੋਤ ਸਰੂਪ ਦੇ ਨਾਲ ਜੁੜਨ ਵਾਸਤੇ ਜਾਗਤ ਜੋਤ ਦਾ ਹੀ ਜਾਪ ਕਰਕੇ ਜੋਤ ਸਰੂਪ ਨਾਲ ਜੁੜਿਆ ਜਾ ਸਕਦਾ ਹੈ। ਤਦ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਦਾਇਤ ਕੀਤੀ ਹੈ।

**ਜਾਗਤ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾਂ ਮਨ ਨੈਕ ਨ ਆਨੈ॥**

**ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੁਲ ਨਾ ਮਾਨੈ॥**

**ਤੌਰਥ ਦਾਨ ਦਇਆ ਤਪ ਸੰਜਮ, ਏਕ ਬਿਨਾਂ ਨਹਿ ਏਕ ਪਛਾਨੈ॥**

**ਪੂਰਨ ਜੋਤ ਜਗੈ ਘਟ ਮੈ, ਤਬ ਖਾਲਸ ਤਾਹਿ ਨਖਾਲਸ ਜਾਨੈ॥**

ਪਰ ਅੱਜ ਆਪਾਂ ਆਪਣੇ ਸਿੱਖੀ ਸਿਧਾਤਾਂ ਨੂੰ ਅੱਖਾਂ ਪਰੋਖੇ ਕਰਕੇ ਆਪਣੇ ਅਮੀਰ ਵਿਚੇ ਨਾਲੋਂ ਟੁੱਟ ਕੇ ਕਬਰਾਂ, ਮੜੀਆਂ, ਮੱਠਾਂ ਅਤੇ ਜਠੇਰਿਆਂ ਦੇ ਚਕਰ ਵਿੱਚ ਫਸ ਕੇ ਗੁਰੂ ਸਿਧਾਂਤ ਤੋਂ ਬੇ-ਮੁੱਖ ਹੋ ਕੇ ਆਪਣੇ ਲੋਕ ਪ੍ਰਲੋਕ ਨੂੰ ਨਾਸ਼ ਕਰਨ ਦੇ ਵਹਿਣ ਵਿੱਚ ਰੁੜ੍ਹ ਰਹੇ ਹਾਂ। ਗੁਰੂ ਘਰਾਂ ਦੀ ਉਸਾਰੀ ਵਿੱਚ ਅਜੇ ਢਿੱਲ ਮੱਠ ਕਰਦੇ ਹਾਂ। ਖੇਤਾਂ ਦੇ ਬਨਿਆਂ ਉੱਤੇ ਮਟੀਆਂ, ਪੀਰਾਂ ਦੇ ਤਕੀਏ ਅਤੇ ਜਠੇਰਿਆਂ ਦੇ ਅਸਥਾਨ ਬਣਾਉਣ ਲਈ ਅਸੀਂ ਬਹੁਤ ਉਤਾਰਲੇ ਹੋਏ ਪਏ ਹਾਂ। ਸਾਡੇ ਵਿੱਚ ਇਥੋਂ ਤੱਕ ਨਿਘਾਰ ਆ ਗਿਆ ਹੈ ਕਿ ਅਸੀਂ ਗੁਰੂ ਮਹਾਰਾਜ ਜੀ ਦਾ ਪਾਵਨ ਸਰੂਪ ਵੀ ਮੜੀਆਂ ਵਿੱਚ ਲਿਜਾਣ ਤੋਂ ਗੁਰੇਜ਼ ਨਹੀਂ ਕਰਦੇ। ਸਾਡੀ ਕੈਸੀ ਹਾਸੋ-ਹੀਣੀ ਦਸ਼ਾ ਬਣਦੀ ਜਾ ਰਹੀ ਹੈ। ਅੱਜ ਲੋੜ ਹੈ ਆਪਾ ਪੜਚੋਲ ਕੇ ਗੁਰੂ ਸਿਧਾਤਾਂ ਦੇ ਧਾਰਨੀ ਬਣਨ ਦੀ ਅਤੇ ਆਪਣੇ ਅਮੀਰ ਵਿਚੇ ਤੋਂ ਅਗਵਾਈ ਲੈਣ ਦੀ।

## 10. ਸਾਡਾ ਵਿਰਸਾ ਹੈ : ਨਾ ਕੇ ਬੈਠੀ ਨਹੀ ਖਿਗਾਨਾ

ਗੁਰਬਾਣੀ ਸਿੱਖਿਆ ਅਨੁਸਾਰ, ਸਾਰੀ ਕਾਇਨਾਤ ਵਿੱਚ ਪ੍ਰਮਾਤਮਾ ਨਿਵਾਸ ਕਰਦਾ ਹੈ ਅਤੇ ਸਾਰੀ ਕਾਇਨਾਤ ਪ੍ਰਮਾਤਮਾ ਵਿੱਚ ਓਤ-ਪੋਤ ਹੈ।

**ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥**

**ਮੰਦਾ ਕਿਸਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥**

(ਮ:੫, ਪੰਨਾ ੧੩੮੯)

ਜਿਨ੍ਹਾਂ ਸਾਡੇ ਪੁਰਖਿਆਂ ਨੂੰ ਗੁਰੂ ਦਰਸਾਈ ਅਸਲੀਅਤ ਦੀ ਸੋਝੀ ਪੈ ਗਈ, ਉਨ੍ਹਾਂ ਨੇ ਤਾਂ ਰਣ ਤੱਤੇ ਵਿੱਚ, ਬਿਨਾਂ ਵਿਤਕਰੇ ਸਭ ਨੂੰ ਜਲ ਛਕਾਇਆ ਅਤੇ ਮਰਹਮ-ਪੱਟੀ ਕੀਤੀ।

ਅੱਜ ਆਪਾਂ ਵੈਰੀਆਂ ਨੂੰ ਜਾਂ ਬੇਗਾਨਿਆਂ ਨੂੰ ਤਾਂ ਆਪਣੇ ਕੀ ਸਮਝਣਾ ਹੈ। ਅੱਜ ਤਾਂ ਭਰਾ-ਭਰਾ ਨੂੰ ਹੀ ਕਹਿਗੀ ਅੱਖ ਨਾਲ ਵੇਖ ਰਿਹਾ ਹੈ। ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆ ਬੈਠਾ ਹੈ, ਇੱਕ ਦੂਸਰੇ ਦੀ ਲੱਤ ਖਿਚਾਈ ਹੋ ਰਹੀ ਹੈ। ਹਰ ਪਾਸੇ ਸਵਾਰਬ ਪ੍ਰਧਾਨ ਹੋ ਗਿਆ ਹੈ। ਕਿਸੇ ਸਮੇਂ ਅਹਿਮਦ ਸ਼ਾਹ ਨੇ ਨਾਦਰ ਸ਼ਾਹ ਨੂੰ ਸਿੱਖਾਂ ਦੇ ਇਤਫਾਕ ਅਤੇ ਆਪਸੀ ਪਿਆਰ ਦਰਸਾਉਂਦੇ ਕਿਹਾ ਸੀ –

**ਹੈ ਇਨ ਮੇ ਇਤਫਾਕ ਮਹਾਨ॥**

**ਸਿੰਘ ਸਿੰਘ ਪਰ ਵਾਰਤ ਪਰਾਨ॥**

(ਪੰਥ ਪ੍ਰਕਾਸ਼)

ਪਰ ਅੱਜ ਜੋ ਕੌਮ ਦੀ ਅਧੋਗਤੀ ਹੋ ਰਹੀ ਹੈ, ਉਸ ਦਾ ਮੂਲ ਕਾਰਣ ਬੇ-ਇਤਫਾਕੀ ਹੈ। ਦਲਾਂ ਦੀ ਐਸੀ ਦਲਦਲ ਬਣੀ ਹੋਈ ਹੈ, ਹਰ ਦਲ ਵਾਲਾ ਖੁਦਗਰਜ਼ੀ ਦੀ ਦਲਦਲ ਵਿੱਚ ਨਿਘਰ ਰਿਹਾ ਹੈ। ਇੱਕ ਦੂਸਰੇ ਨੂੰ ਗਦਾਰ ਗਦਾਰ ਕਹਿ ਕੇ ਭੰਡਿਆ ਜਾ ਰਿਹਾ ਹੈ। ਸਤਿਗੁਰੂ ਜੀ ਨੇ ਤਾਂ ਦੁਸ਼ਮਣਾਂ ਨਾਲ ਵੀ ਮਿੱਤਰਾਂ ਵਾਲਾ ਪਿਆਰ ਕਰਨਾ ਸਿਖਾਇਆ ਸੀ, ਪਰ ਅਜ ਆਪਾਂ ਆਪਣਿਆਂ ਨਾਲ ਹੀ ਦੁਸ਼ਮਣਾਂ ਵਾਲਾ ਵਿਉਹਾਰ ਕਰਨ ਲੱਗ ਪਏ ਹਾਂ। ਜੋ ਬਹੁਤ ਹੀ ਖਤਰਨਾਕ ਹੈ। ਅੱਜ ਲੋੜ ਹੈ ਆਪਾ ਪੜਚੋਲਣ ਦੀ ਅਤੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” (ਮ:੫ ਪੰਨਾ ੬੧੧) ਬਣਕੇ ਆਪਣੇ ਸ਼ਾਨਦਾਰ ਵਿਰਸੇ ਦੀ ਪਾਲਣਾ ਕਰਨ ਦੀ।

## 11. ਸਾਡਾ ਵਿਰਸਾ ਹੈ : ਸੇਵਾ ਕਰਨੀ

ਸਤਿਗੁਰ ਜੀ ਨੇ ਸਾਨੂੰ ਵਿਰਸੇ ਵਿੱਚ ਸੇਵਾ ਦੀ ਦਾਤ ਬਖਸ਼ਿਸ਼ ਕਰਕੇ ਫਰਮਾਨ ਕੀਤਾ ਹੈ –

**ਵਿਚਿ ਦੁਨੀਆ ਸੇਵ ਕਮਾਈਐ॥**  
**ਤਾ ਦਰਗਹ ਬੈਸਣੁ ਪਾਈਐ॥**  
**ਕਹੁ ਨਾਨਕ ਬਾਹੁ ੴਲੁਡਾਈਐ॥੪॥੩੩॥**

ਸਿਰੀ ਰਾਗੁ ਮ: ੧ ਘਰੁ ੫ (ਪੰਨਾ ੨੬)

ਅਤੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਹੱਥਾਂ ਪੈਰਾਂ ਨੂੰ ਧਿਕਾਰ ਪਾਈ ਹੈ ਜੋ ਸੇਵਾ ਵਿਹੂਣੇ ਹਨ। ਆਪ ਜੀ ਨੇ “ਵਿਣੁ ਸੇਵਾ ਧਿਗ ਹਥ ਪੈਰ ਹੋਰ ਨਿਹਫਲ ਕਰਣੀ” (ਵਾਰ ੨੭ ਪਉੜੀ ੧੦) ਦਾ ਸਿਧਾਂਤ ਦੇ ਕੇ ਗੁਰੂ ਹੁਕਮਾਂ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰਾਂ ਨੇ ਨਿਰਾ ਕਿਹਾ ਹੀ ਨਹੀਂ, ਆਪਣੇ ਜੀਵਨ ਕਾਲ ਵਿੱਚ ਸਿਮਰਨ ਦੇ ਨਾਲ ਸੇਵਾ ਦੇ ਪੂਰਨੇ ਵਾਹ ਕੇ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਅੱਜ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਆਪਾਂ ਕਿਤੇ ਸੇਵਾ ਨੂੰ ਸਜ਼ਾ ਤਾਂ ਨਹੀਂ ਸਮਝ ਲਿਆ। ਜੇ ਅਗਿਆਨਤਾਵਸ ਸੇਵਾ ਨੂੰ ਸਜ਼ਾ ਸਮਝ ਬੈਠੇ ਹਾਂ ਤਾਂ ਆਪਣੀ ਸੋਚਣੀ ਨੂੰ ਬਦਲ ਕੇ “ਵਿਚਿ ਦੁਨੀਆ ਸੇਵ ਕਮਾਈਐ” (ਪੰਨਾ ੨੬) ਦੇ ਧਾਰਨੀ ਬਣ ਕੇ ਸੇਵਾ ਦੇ ਸੇਵਾ ਗੁਣ ਨੂੰ ਆਪਣੇ ਜੀਵਨ ਵਿੱਚ ਧਾਰਨ ਦਾ ਯਤਨ ਕਰੀਏ। ਸਾਡੇ ਬਜ਼ੁਰਗਾਂ ਨੇ ਤਾਂ ਨਵਾਬੀ ਪ੍ਰਾਪਤ ਕਰਕੇ ਵੀ ਸੇਵਾ ਦਾ ਤਿਆਗ ਨਹੀਂ ਕੀਤਾ ਸੀ, ਸਰਗੋਂ ਸੰਗਤ ਦੀ ਅਤੇ ਸਿੰਘਾਂ ਦੇ ਘੋੜਿਆਂ ਦੀ ਸੇਵਾ ਕਰਨ ਦੀ ਸ਼ਹੀਦੀ ਅਧੀਨ ਹੀ ਨਵਾਬੀ ਸਵੀਕਾਰ ਕੀਤੀ ਸੀ। ਕੈਸਾ ਸੀ ਸਾਡਾ ਵਿਰਸਾ ਜਿਸ ਦੇ ਅਸੀਂ ਵਾਰਸ ਕਹਾਉਂਦੇ ਹਾਂ।

## 12. ਸਾਡਾ ਵਿਰਸਾ ਹੈ : ਸਰਬਤ ਦਾ ਭਲਾ ਮੰਗਦਾ

ਸੰਸਾਰ ਵੱਲ ਜਦੋਂ ਆਪਾਂ ਝਾਤ ਮਾਰਦੇ ਹਾਂ ਤਾ ਕੋਈ ਆਪਣੇ ਭਲੇ ਲਈ ਅਰਦਾਸ ਕਰਦਾ ਹੈ, ਕੋਈ ਆਪਣੇ ਪਰਿਵਾਰ ਦਾ ਭਲਾ ਮੰਗਦਾ ਹੈ, ਕੋਈ ਆਪਣੇ ਨਗਰ ਦਾ, ਪ੍ਰਾਂਤ ਦਾ ਭਲਾ ਮੰਗਦਾ ਹੈ। ਕੋਈ ਇਸ ਵਲਗਣ ਤੋਂ ਉਪਰ ਉੱਠ ਕੇ ਦੇਸ਼ ਦਾ ਭਲਾ ਮੰਗਦਾ ਹੈ। ਪਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਵਿਸ਼ਵ ਦੇ ਭਲੇ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਰਬਤ ਦਾ ਭਲਾ ਮੰਗਿਆ ਅਤੇ ਸਰਬਤ ਦਾ ਭਲਾ ਮੰਗਣ ਦੀ ਪ੍ਰੇਰਨਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਆਪਾਂ ਸਾਹਿਬਾਂ ਦਾ ਬਚਨ ਪੜ੍ਹਦੇ ਹਾਂ –

**ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥**  
**ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥**

(ਸਲੋਕ ਮ: ੩ ਪੰਨਾ ੮੫੩)

ਹੋ ਵਾਹਿਗੁਰੂ ! ਸਾਰਾ ਸੰਸਾਰ, ਈਰਖਾ, ਦਵੈਸ਼, ਪ੍ਰੇਸ਼ਾਨੀਆਂ ਵਿੱਚ ਦਿਨ ਰਾਤ ਸੜ ਰਿਹਾ ਹੈ, ਆਪ ਮਿਹਰ ਕਰਕੇ ਸਾਰੇ ਸੰਸਾਰ ਦੀ ਰਖਿਆ ਕਰੋ। ਜਿਸ ਢੰਗ ਤਗੀਕੇ ਨਾਲ ਵੀ ਕੋਈ ਬਚ ਸਕਦਾ ਹੈ, ਉਸੇ ਤਗੀਕੇ ਨਾਲ ਉਸ ਨੂੰ ਬਚਾ ਲਵੋ। ਸਤਿਗੁਰੂ ਅਰਜਨ ਦੇਵ ਜੀ ਨੇ ਵੀ ਪ੍ਰਭੂ ਦੇ ਚਰਨਾਂ ਵਿੱਚ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਜੋ ਪੜ੍ਹਣ ਯੋਗ ਹੈ —

**ਸਭੇ ਜੀਆ ਸਮਾਲਿ ੧ਅਪਣੀ ਮਿਹਰ ਕਰੁ ॥**

**ਅੰਨ ਪਾਣੀ ਮੁਚੈ ੨ਉਪਾਇ ਦੁਖ ਦਾਲਦੁ ਭੰਨੈ ੩ਤਰੁ ॥**

(ਸਲੋਕ ਮ:੫, ਪੰਨਾ ੧੨੫੧)

ਜਦੋਂ ਆਪਾਂ ਆਪਣੀ ਅਰਦਾਸ ਦੇ ਵਿਰਸੇ ਵੱਲ ਹੀ ਝਾਤੀ ਮਾਰਦੇ ਹਾਂ, ਸਾਨੂੰ ਆਪਣੇ ਗੌਰਵਮਈ ਵਿਰਸੇ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਿੱਖ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ, ਆਪਣੇ ਲਈ ਭਾਵੇਂ ਲੋਕ ਪਰਲੋਕ ਦੀਆਂ ਅਨੇਕਾਂ ਦਾਤਾਂ ਮੰਗੀ ਜਾਵੇ, ਆਪਣੇ ਪਰਿਵਾਰ ਦਾ ਭਲਾ ਮੰਗੀ ਜਾਵੇ, ਪਰ ਗੁਰਸਿਖ ਦੀ ਅਰਦਾਸ ਓਨਾ ਚਿਰ ਸੰਪੂਰਨ ਨਹੀਂ ਹੁੰਦੀ, ਜਿੰਨਾ ਚਿਰ “ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ” ਸ਼ਬਦ ਨਹੀਂ ਕਹਿੰਦਾ।

### 13. ਸਾਡਾ ਵਿਰਸਾ ਹੈ : ਮਾਨਸ ਕੀ ਜਾਤ ਸਥੈ ਏਕੈ ਪਹਿਰਾਨਥੇ

ਗੁਰਮਤਿ ਵਿੱਚ ਅਖੰਤੀ ਜਾਤ ਪਾਤ ਨੂੰ ਕੋਈ ਥਾਂ ਨਹੀਂ।

ਸਾਡਾ ਵਿਰਸਾ ਤਾ ਹੈ ਜਾਤਾਂ ਪਾਤਾਂ ਦੀ ਮਨੂੰਵਾਦੀ ਸੋਚ ਤੋਂ ਉਪਰ ਉਠ ਕੇ, “ਜਾਣਹੁ ਜੋਤਿ ਨ ਪੁਛਹੁ ਜਾਤੀ ਆਗੈ ਜਾਤਿ ਨ ਹੋ ॥” (ਆਸਾ ਮ:੧ ਪੰਨਾ ੩੪੯) ਦੇ ਧਾਰਨੀ ਬਣਕੇ “੪ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉਪ ॥” (ਮ:੧, ਪੰਨਾ ੮੩) ਦੇ ਅਸੂਲ ਨੂੰ ਅਪਨਾਉਣਾ ਅਤੇ ਲੁਕਾਈ ਦੇ ਕੰਨਾਂ ਵਿੱਚ ਵੀ ਇਸ ਅਸਲੀਅਤ ਨੂੰ ਪਾਉਣਾ, ਕਿ ਜਾਤਾਂ ਪਾਤਾਂ ਦੀ ਨਫਰਤ ਦੀ ਪੰਡ ਤੁਸੀਂ ਫਜ਼ੂਲ ਚੁੱਕੀ ਹੋਈ ਹੈ, ਜਦ ਕਿ ਅਸਲੀਅਤ ਕੁਝ ਹੋਰ ਹੈ। ਅਸਲੀਅਤ ਹੈ :—

**ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥**

**ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੇ ਮੰਦੇ ॥੧॥**

**ਲੋਗਾ ਭਰਮਿ ਨ ਭੂਲਹੁ ਭਾਈ ॥**

**ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੁਰਿ ਰਹਿਓ ਸ੍ਰਬ ਠਾਂਈ ॥**

(ਪ੍ਰਭਾਤੀ ਕਬੀਰ ਜੀ ਪੰਨਾ ੧੩੪੯)

੧. ਸਾਰਿਆਂ ਦੀ ਸੰਭਾਲ ਕਰ 2. ਬਹੁਤ ਜਿਆਦਾ 3. ਦੁਖ ਦਲਿਦਰ, ਭੰਨ ਕੇ ਸਾਰਿਆਂ ਦਾ ਨਿਸਤਾਰਾ ਕਰ ਦਿਉ। 4. ਫਜ਼ੂਲ (ਬਕਵਾਸ) 5. ਆਸਰਾ

ਜਾਤਾਂ ਦੀਆਂ ਵੰਡੀਆਂ ਪਾ ਕੇ ਆਪਣੇ ਆਪ ਨੂੰ ਸਰਬ ਸ੍ਰੋਟ ਕਹਿਲਾਉਣ  
ਵਾਲੇ ਬ੍ਰਾਹਮਣਾਂ ਨੂੰ ਤਾਂ ਬਾਬਾ ਕਬੀਰ ਜੀ ਨੇ ਹੇਠ ਲਿਖੇ ਸ਼ਬਦਾਂ ਦੁਆਰਾ ਪੁਛ ਕੀਤੀ  
ਸੀ -

ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ॥  
ਤਉ ਆਨ ਬਾਟੀ ਕਾਹੇ ਨਹੀਂ ਆਇਆ ॥੨॥  
ਤੁਮ ਕਤ ਬ੍ਰਾਹਮਣ ਹਮ ਕਤ ਸੂਦੈ ॥  
ਹਮ ਕਤ ਲੋਹੁ ਤੁਮ ਕਤ ਦੂਧ ॥੩॥  
ਕਹੁ ਕਬੀਰ ਜੋ ਬ੍ਰਾਹਮੁ ਬੀਚਾਰੈ ॥  
ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ ॥੪॥

(ਕਬੀਰ ਜੀ ਪੰਨਾ ੩੨੮)

ਅੱਜ ਆਪਾਂ ਸਤਿਗੁਰਾਂ ਦੇ ਉਪਦੇਸ਼ ਨੂੰ ਭੁੱਲ ਕੇ ਅਸਲੀਅਤ ਤੋਂ ਕੋਹਾਂ ਦੂਰ ਜਾ  
ਚੁੱਕੇ ਹਾਂ। ਜਿਸ ਜਾਤ-ਪਾਤ ਦੇ ਚੱਕਰ ਵਿਚੋਂ ਸਤਿਗੁਰ ਜੀ ਨੇ ਸਾਨੂੰ ਕੱਢਿਆ ਸੀ,  
ਉਸੇ ਜਾਤਾਂ ਪਾਤਾਂ ਦੀ ਦਲਦਲ ਵਿੱਚ ਅਸੀਂ ਮੁੜ ਫਸ ਗਏ ਹਾਂ। ਆਪਾਂ ਜਾਤਾਂ  
ਪਾਤਾਂ ਦੀ ਛੱਟ ਲਾਹੁਣ ਦੀ ਥਾਂ ਇਸ ਨੂੰ ਹੋਰ ਭਾਰਾ ਕਰ ਲਿਆ ਹੈ। ਜਾਤਾਂ  
ਬਿਗਾਦਰੀਆਂ ਨੇ ਨਾਉਂ ਉੱਤੇ ਅਸੀਂ ਗੁਰੂ ਘਰਾਂ ਦੀ ਉਸਾਰੀ ਕਰਕੇ, ਜਾਤ ਬਿਗਾਦਰੀ  
ਦੀਆਂ ਵਲਗਣਾਂ ਹੋਰ ਸੌਂਜੀਆਂ ਕਰ ਲਈਆਂ ਹਨ, ਜੋ ਬਹੁਤ ਹੀ ਖਤਰਨਾਕ ਰੁਝਾਨ  
ਬਣਦਾ ਜਾ ਰਿਹਾ ਹੈ। ਅੱਜ ਲੋੜ ਹੈ ਦਸ਼ਮੇਸ਼ ਪਿਤਾ ਜੀ ਦੇ ਨਾਹਰੇ

ਮਾਨਸਕ ਕੀ ਜਾਤ ਸਬੈ ਏਕੈ ਪਹਿਚਾਨਬੋ ॥

ਨੂੰ ਖੁਦ ਅਮਲੀ ਜਾਮਾ ਪਹਿਨਾਈਏ ਅਤੇ ਲੁਕਾਈ ਨੂੰ ਇਸ ਮਾਰਗ ਉੱਤੇ ਤੋਰਨ  
ਲਈ ਪ੍ਰੇਰਨਾ ਦੇਈਏ। ਤਦ ਹੀ ਅਸੀਂ ਆਪਣੇ ਵਿਰਸੇ ਨਾਲ ਜੁੜ ਸਕਾਂਗੇ।

#### 14. ਸਾਡਾ ਵਿਰਸਾ ਹੈ : ਪਰਾਏ ਹੱਕ ਤੋਂ ਬਚਣਾ

ਸਾਡਾ ਵਿਰਸਾ ਸੀ ਦਸਾਂ ਨੌਹਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ ਅਤੇ  
ਪਰਾਏ ਹੱਕ ਤੋਂ ਗੁਰੇਜ਼ ਕਰਨਾ। ਸਾਨੂੰ ਸਤਿਗੁਰਾਂ ਨੇ ਸਿੱਖਿਆ ਦਿੱਤੀ ਸੀ ਕਿ, “ਹਕੁ  
ਪਰਾਇਆ ਨਾਨਕਾ ਉਸ ਸੂਅਰ ਉਸੁ ਗਾਇ ॥ ਗੁਰੂ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ  
ਨ ਖਾਇ ॥” ਸਲੋਕ ਮ:੧ (ਪੰਨਾ ੧੪੧) ਅੱਜ ਆਪਾਂ ਸੋਚਣਾ ਹੈ ਕਿ ਕਿਉਂ ਅਸੀਂ  
ਪਰਾਏ ਹੱਕ ਉੱਤੇ ਆਪਣਾ ਅਧਿਕਾਰ ਜਾਣ ਕੇ “ਵਢੀ ਲੈ ਕੇ ਹਕ ਗਵਾਈ” ਦੀ  
ਕਾਰ ਕਰਕੇ, ਗੁਰੂ ਵਿਰਸੇ ਨਾਲੋਂ ਤੁੱਟ ਤਾਂ ਨਹੀਂ ਰਹੇ ? ਜੇ ਇਹੋ ਜੇਹੀ ਫਿਲਿਆਈ

ਆਈ ਹੈ ਤਾਂ ਤੁਰੰਤ ਉਸ ਵੱਲ ਧਿਆਨ ਦੇ ਕੇ ਦੂਰ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਅਤੇ ਆਪਣੀ ਪਾਲਬਧ ਉਤੇ ਸ਼ਾਕਰ ਰਹਿ ਕੇ ਆਪਣੇ ਵਿਰਸੇ ਦੀਆਂ ਸ਼ਾਨਦਾਰ ਰਵਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

## 15. ਸਾਡਾ ਵਿਰਸਾ ਹੈ : ਸਚੁ ਆਚਾਰੁ

ਸਤਿਗੁਰ ਜੀ ਨੇ ਸਾਨੂੰ ਆਪਣੇ ਵਿਰਸੇ “ਉਚ ਆਚਰਣ” ਦੇ ਧਾਰਨੀ ਬਣਨ ਲਈ ਸੇਧ ਦੇ ਕੇ ਫੁਰਮਾਇਆ ਸੀ ਕਿ, “ਸਚਹੁ ਓਰੈ ਸਭ ਕੌ ਉਪਰਿ ਸਚੁ ਆਚਾਰੁ” (ਸਿਰੀ ਰਾਗੁ ਮ: ੧ ਪੰਨਾ ੬੨) ਸਚੁ ਆਚਾਰੁ ਨੂੰ ਪ੍ਰਾਪਤ ਕਰਨ ਵਾਸਤੇ ਸੇਧ ਦਿੱਤੀ ਸੀ ਕਿ “ਪਰ ਤ੍ਰਿਆ ਰੂਪੁ ਨ ਪੇਖੈ ਨੇਤ੍ਰ” (ਮ: ੫) ਪੰਨਾ ੨੭੪ ਅਤੇ “ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ” (ਵਾਰ ੨੯ ਪਉੜੀ ੧੧) ਦੇ ਧਾਰਨੀ ਬਣ ਕੇ ਹੀ ਸੱਚ ਆਚਾਰ ਪ੍ਰਾਪਤ ਕੀਤਾ ਜਾ ਸਕਦਾ ਹੈ। ਕੀ ਅੱਜ ਆਪਾਂ ਆਪਣੀ ਦ੍ਰਿਸ਼ਟੀ ਵਿੱਚ ਪਵਿਤ੍ਰਤਾ ਲੈ ਆਂਦੀ ਹੈ ਅਤੇ “ਦਿਸਟਿ ਬਿਕਾਰੀ ਬੰਧਨਿ ਬਾਂਧੈ ਹਉ ਤਿਸ ਕੈ ਬਲਿ ਜਾਈ ॥” (ਪ੍ਰਭਾਤੀ ਮ: ੧, ਪੰਨਾ ੧੩੨੯) ਦੇ ਧਾਰਨੀ ਬਣ ਗਏ ਹਾਂ ? ਜੇ ਇਹੋ ਜੇਹੇ ਉੱਚ ਆਚਰਣ ਵਿਰਸੇ ਦੇ ਧਾਰਨੀ ਹਾਂ, ਤਾਂ ਫਿਰ ਐਸੇ ਗੁਰਸਿਖ ਤੋਂ ਭਾਈ ਗੁਰਦਾਸ ਜੀ ਬਲਿਹਾਰ ਜਾਂਦੇ ਹਨ। “ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ ॥” (ਵਾਰ ੧੨ ਪਉੜੀ ੮) ਜੇ “ਦਿਸਟਿ ਬਿਕਾਰੀ ਬੰਧਨਿ ਬਾਂਧੈ ॥” (ਪੰਨਾ ੧੩੨੯) ਦੀ ਬਿਰਤੀ ਨਹੀਂ ਬਣੀ ਫਿਰ ਆਪਾਂ ਆਪਣੇ ਵਿਰਸੇ ਤੋਂ ਕੋਹਾਂ ਦੂਰ ਹਾਂ। ਗੁਰੂ ਓਟ, ਗੁਰੂ ਅਗਵਾਈ ਲੈ ਕੇ ਆਪਣੇ ਉੱਚ ਆਚਰਣ ਵਿਰਸੇ ਨਾਲ ਜੁੜਨ ਲਈ ਯਤਨਸ਼ੀਲ ਹੋਈਏ।

## 16. ਸਾਡਾ ਵਿਰਸਾ ਹੈ : ਮਾਤ ਬੋਲੀ ਨਾਲ ਪਿਆਰ ॥

ਬੋਲੀ ਆਪਣੇ ਧੁਰ ਅੰਦਰ ਦੇ ਵਲਵਲਿਆਂ ਨੂੰ ਪ੍ਰਗਟ ਕਰਨ ਦਾ ਇਕ ਸਾਧਨ ਹੈ। ਹਰ ਦੇਸ਼, ਹਰ ਕੌਮ ਦੇ ਵਲਵਲਿਆਂ ਅਤੇ ਭਾਵਾਂ ਨੂੰ ਦੂਸਰੀ ਬੋਲੀ ਵਿੱਚ ਸੰਪੂਰਨ ਤੌਰ ਤੇ ਪ੍ਰਗਟ ਨਹੀਂ ਕੀਤਾ ਜਾ ਸਕਦਾ। ਜੇ ਕੋਈ ਯਤਨ ਕਰਦਾ ਵੀ ਹੈ, ਉਸ ਨੂੰ ਪੂਰਨ ਸਫਲਤਾ ਨਹੀਂ ਮਿਲਦੀ। ਸਾਡੇ ਸਤਿਗੁਰਾਂ ਅਤੇ ਭੱਟਾਂ ਨੇ, ਬ੍ਰਹਮ ਦੇ ਗਿਆਨ ਨੂੰ ਜੋ ਅੱਖਾਂ ਦੀ ਬੰਦਸ਼ ਤੋਂ ਵੀ ਪਰੇ ਹੈ, ਉਸ ਨਿਰੰਕਾਰ ਦੇ ਗਿਆਨ ਨੂੰ ਤਰ੍ਹਾਂ-ਤਰ੍ਹਾਂ ਦੋਂ ਅਲੰਕਾਰ ਵਰਤ ਕੇ ਸਾਡੀ ਹੀ ਮਾਤ ਬੋਲੀ ਵਿੱਚ ਸਾਨੂੰ ਬਖਸ਼ਸ਼ ਕੀਤਾ। ਅੱਖੀ ਬੋਲੀ ਨੂੰ ਇਸ ਕਰਕੇ ਨਹੀਂ ਪ੍ਰਵਾਨਿਆ, ਕਿਉਂਕਿ ਉਲਥਾ ਕਰਦਿਆਂ ਮਿਲਾਵਟ ਹੋਣ ਦਾ ਖਦਸ਼ਾ ਸੀ।

ਅੱਜ ਆਪਾਂ ਸਤਿਗੁਰਾਂ, ਭਗਤਾਂ ਵਲੋਂ ਪ੍ਰਵਾਨੀ ਆਪਣੀ ਹੀ ਮਾਤ ਭਾਸ਼ਾ ਨੂੰ  
ਨਫਰਤ ਕਰਨ ਲੱਗ ਪਏ ਹਾਂ। ਆਪਣੇ ਘਰ ਅੰਦਰ ਹੀ ਆਪਣੇ ਪਰਿਵਾਰ ਅਤੇ  
ਬਚਿਆਂ ਨਾਲ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਗੱਲ-ਬਾਤ ਕਰਨ ਤੋਂ ਝਿਜਕ  
ਰਹੇ ਹਾਂ। ਹਿੰਦੀ ਅਤੇ ਅੰਗਰੇਜ਼ੀ ਬੋਲਣ ਵਿੱਚ ਫਖਰ ਮਹਿਸੂਸ ਕਰਦੇ ਹਾਂ। ਸਾਡੀ  
ਮਾਨਸਕ ਦਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਬਨ ਵਾਲੀ ਹੋ ਚੁੱਕੀ ਹੈ।

**ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥੯॥**

ਬਸੰਤ ਮ:੧, ਪੰਨਾ ੧੧੯੯

ਵੱਧ ਤੋਂ ਵੱਧ ਬੋਲੀਆਂ ਦਾ ਗਿਆਨ ਹੋਣਾ ਚਾਹੀਦਾ ਹੈ, ਪਰ ਆਪਣੀ ਮਾਤ  
ਬੋਲੀ ਨਾਲੋਂ ਰਿਸ਼ਤਾ ਤੋੜਨਾ ਆਪਣੇ ਵਿਰਸੇ ਨਾਲੋਂ ਰਿਸ਼ਤਾ ਤੋੜਨ ਵਾਲੀ ਗੱਲ ਹੈ।  
ਵਿਰਸੇ ਨਾਲੋਂ ਟੁੱਟਿਆ ਮਨੁੱਖ ਨਾ ਘਰ ਦਾ ਰਹਿੰਦਾ ਹੈ, ਨਾ ਘਾਟ ਦਾ। ਇਸ ਲਈ  
ਆਪਣੇ ਵਿਰਸੇ ਦੀ ਸੰਭਾਲ ਕਰਨ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ,  
ਅੱਜ ਆਪਾਂ ਨੂੰ ਬੜੇ ਮਾਣ ਦੇ ਨਾਲ ਆਪਣੀ ਮਾਤ ਬੋਲੀ ਨੂੰ ਸਤਕਾਰਿਤ ਥਾਂ ਜੂਰ  
ਦੇਣੀ ਹੋਵੇਗੀ। ਨਾ ਦੇਵਾਂਗੇ ਤਾਂ ਆਪਣੇ ਵਿਰਸੇ ਨਾਲੋਂ ਟੁੱਟ ਜਾਵਾਂਗੇ।

## 17. ਸਾਇਤ੍ਰਿ ਦਿਰਸਾ ਹੈ : ਕੁਦਰਤ ਨਾਲ ਇਕਸੁਰਤਾਂ

ਸਿੱਖ ਦਾ ਕੁਦਰਤ ਨਾਲ ਬਹੁਤ ਹੀ ਗੁੜ੍ਹਾ ਸਬੰਧ ਹੈ। ਸਿੱਖ ਨੇ ਕੁਦਰਤ ਵਿਚੋਂ ਹੀ  
ਕਾਦਰ ਨੂੰ ਵੇਖਣਾ ਹੈ। ਇਹ ਸਾਰੀ ਕੁਦਰਤ ਕਾਦਰ ਦੀ ਹੈ, ਸਾਰੀ ਕਾਇਨਾਤ ਵਿੱਚ  
ਕਾਦਰ ਦਾ ਨਿਵਾਸ ਹੈ। ਕੁਦਰਤ ਅਤੇ ਕਾਦਰ ਓਤ-ਪੋਤ ਹਨ। ਸਾਹਿਬ ਸ੍ਰੀ ਗੁਰੂ  
ਨਾਨਕ ਦੇਵ ਦੀ ਜਾ ਫੁਰਮਾਨ ਹੈ।

**ਬਲਿਹਾਰੀ ਕੁਦਰਤਿ ਵਸਿਆ॥**

**ਤੇਰਾ ਅੰਤੁ ਨ ਜਾਈ ਲਖਿਆ॥੧॥**

(ਸਲੋਕ ਮ:੧ ਪੰਨਾ ੪੯੯)

**ਕੁਦਰਤਿ ਕਰਿੰ ਕੈ ਵਸਿਆ ਸੋਇ॥** (ਸਿਰੀ ਰਾਗੁ ਮ: ੧, ਪੰਨਾ ੮੩)

ਮਨੁੱਖ ਦਾ ਸਾਰਾ ਜੀਵਨ ਕੁਦਰਤ ਦੇ ਅਨੁਸਾਰੀ ਹੈ। ਜੇ ਮਨੁੱਖ ਕੁਦਰਤ ਤੋਂ  
ਉਲਟ ਚਲੇਗਾ, ਆਪਣੀ ਮਨਮਾਨੀ ਕਰਕੇ ਕੁਦਰਤ ਨਾਲ ਖਿਲਵਾੜ ਕਰੇਗਾ, ਫਿਰ  
ਮਨੁੱਖ ਨੂੰ ਤਬਾਹੀ ਦੇ ਰੂਪ ਵਿੱਚ ਮਨਮਾਨੀ ਕਰਨ ਦੇ ਸਿੱਟੇ ਭੁਗਤਣੇ ਪੈਣਗੇ। ਅੱਜ  
ਮਨੁੱਖ ਕੁਦਰਤੀ ਜੀਵਨ ਜਿਊਣ ਦੇ ਢੰਗ ਤਰੀਕੇ ਨੂੰ ਤਿਲਾਂਜਲੀ ਦੇ ਰਿਹਾ ਹੈ ਅਤੇ  
ਮਨਸੂਈ ਜੀਵਨ ਜਿਊਣ ਨੂੰ ਤਰਜੀਹ ਦੇ ਰਿਹਾ ਹੈ। ਜਿਸ ਕਾਰਣ ਸੁਖ ਸ਼ਾਂਤੀ ਦੀ

੧. ਕੁਦਰਤ ਨੂੰ ਬਣਾ ਕੇ ਕਾਦਰ ਉਸ ਵਿੱਚ ਵਸ ਗਿਆ ਹੈ

ਬਾਂ, ਮਨੁੱਖੀ ਜੀਵਨ ਵਿੱਚ ਪ੍ਰੇਸ਼ਾਨੀਆਂ ਹੀ ਪ੍ਰੇਸ਼ਾਨੀਆਂ ਘਰ ਕਰ ਗਈਆਂ ਹਨ। ਅੱਜ ਮਨੁੱਖ ਕਾਦਰ ਦੀ ਕੁਦਰਤ ਨੂੰ ਕੱਟ ਵੱਡ ਕੇ ਅਤੇ ਅਨੇਕ ਤਰ੍ਹਾਂ ਦੇ ਕੈਮੀਕਲਾਂ ਨਾਲ ਕੁਦਰਤੀ ਵਾਤਾਵਰਣ ਨੂੰ ਬੜੀ ਤੇਜ਼ੀ ਨਾਲ ਖਰਾਬ ਕਰਕੇ ਆਪਣੇ ਜੀਵਨ ਲਈ ਹੀ ਖਤਰੇ ਪੈਦਾ ਕਰ ਰਿਹਾ ਹੈ। ਜਿਸ ਦੇ ਫਲਸਰੂਪ, ਬੇ-ਮੌਸਮੀ ਬਾਰਸ਼, ਬੇ-ਮੌਸਮੀ ਗਰਮੀ ਅਤੇ ਸਰਦੀ ਅਤੇ ਕੁਦਰਤੀ ਆਫਤਾਂ ਦੇ ਜੋਖਮ ਝਲਣੇ ਪੈ ਰਹੇ ਹਨ। ਅੱਜ ਲੋੜ ਹੈ ਆਪ ਆਪਣੇ ਵਿਰਸੇ ਦੀ ਕੁਦਰਤ ਨਾਲ ਸਾਂਝ ਪਾ ਕੇ ਕੁਦਰਤ ਅਨੁਸਾਰੀ ਹੋ ਕੇ ਚਲੀਏ ਅਤੇ ਕੁਦਰਤ ਵਿਚੋਂ ਹੀ ਕਾਦਰ ਦੇ ਦਰਸ਼ਨ ਕਰਨ ਲਈ ਯਤਨਸ਼ੀਲ ਹੋਈਏ।

## 18. ਸਾਡਾ ਵਿਚਸਾਹੈ: ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਪਵਣ, ਪਾਣੀ ਅਤੇ ਧਰਤੀ ਇਹ ਸਾਡੇ ਸਰੀਰ ਦੇ ਜੀਵਨ ਦਾਤੇ ਹਨ। ਇਨ੍ਹਾਂ ਵਿਚੋਂ ਇਕ ਦੀ ਅਣਹੋਂਦ ਵੀ ਸਾਡੇ ਜੀਵਨ ਨੂੰ ਨਸ਼ਟ ਕਰ ਦਿੰਦੀ ਹੈ। ਜਿੰਨੇ ਪਵਣ, ਪਾਣੀ ਅਤੇ ਧਰਤੀ ਸਾਡੇ ਜੀਵਨ ਦਾਤੇ ਪਵਿੱਤਰ ਹੋਣਗੇ, ਉਨ੍ਹਾਂ ਹੀ ਸਾਡਾ ਜੀਵਨ ਸਵੱਡ ਅਤੇ ਤੰਦਰੁਸਤ ਹੋਵੇਗਾ। ਇਸੇ ਲਈ ਹੀ ਸਤਿਗੁਰੂ ਨਾਨਕ ਦੇਵ ਜੀ<sup>1</sup> ਨੇ ਇਨ੍ਹਾਂ ਦੀ ਪਵਿੱਤ੍ਰਤਾ ਨੂੰ ਦਰਸਾਉਣ ਲਈ ਪਉਣ ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਪ੍ਰਦਾਨ ਕੀਤਾ ਹੈ। ਸਾਹਿਬਾਂ ਦਾ ਬਚਨ ਹਰ ਰੋਜ਼ ਆਪਾਂ ਪੜ੍ਹਦੇ ਹਾਂ –

**ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ** (ਜਪੁਜੀ ਪੰਨਾ ੮)

ਕੀ ਆਪਾਂ ਇਨ੍ਹਾਂ ਦੀ ਪਵਿੱਤ੍ਰਤਾ ਕਾਇਮ ਰੱਖਣ ਲਈ ਕੋਈ ਉਦਮ ਕੀਤਾ ਹੈ? ਜੇ ਕੀਤਾ ਹੈ, ਤਦ ਆਪਣਾ ਹੀ ਭਲਾ ਕੀਤਾ ਹੈ।

ਜੇ ਪਵਿੱਤ੍ਰ ਕਰਨ ਦੀ ਥਾਂ ਪਾਣੀ ਨੂੰ, ਹਵਾ ਨੂੰ ਅਤੇ ਧਰਤੀ ਨੂੰ, ਗੈਸਾਂ, ਧੂਏਂ ਅਤੇ ਕੈਮੀਕਲਾਂ, ਗੰਦੇ ਪਾਣੀਆਂ ਨਾਲ ਪ੍ਰਦੂਸ਼ਿਤ ਹੀ ਕੀਤਾ ਹੈ, ਤਾਂ ਫਿਰ ਕਿਸੇ ਨਾਲ ਨਹੀਂ ਅਸੀਂ ਆਪਣੇ ਆਪ ਨਾਲ ਹੀ ਵੈਰ ਕਮਾਇਆ ਹੈ। ਕਿਉਂਕਿ ਇਸ ਪ੍ਰਦੂਸ਼ਿਤ ਹਵਾ ਵਿੱਚ ਅਸੀਂ ਹੀ ਸਾਹ ਲੈਣਾ ਹੈ। ਇਸ ਪਾਣੀ ਨੂੰ ਅਸੀਂ ਹੀ ਪੀਣਾ ਹੈ। ਇਸ ਧਰਤੀ ਉਤੇ ਅਸੀਂ ਹੀ ਨਿਵਾਸ ਕਰਨਾ ਹੈ। ਇਨ੍ਹਾਂ ਬੇ-ਪ੍ਰਵਾਹੀਆਂ ਕਾਰਣ ਹੀ ਸਾਡੇ ਵਾਤਾਵਰਣ ਵਿੱਚ ਅਨੇਕ ਤਰ੍ਹਾਂ ਦੀਆਂ ਬੀਮਾਰੀਆਂ ਦੇ ਕੀਟਾਣੂ ਪੈਦਾ ਹੋ ਗਏ ਹਨ, ਕੈਮੀਕਲਾਂ ਵਾਲੀ ਖੁਰਾਕ ਦੁਆਰਾ ਅਨੇਕ ਤਰ੍ਹਾਂ ਦੇ ਅਸਾਧ ਰੋਗ ਸਹੇਲ ਲਏ ਹਨ।

ਅੱਜ ਲੋੜ ਹੈ, ਆਪਣੇ ਸਤਿਗੁਰਾਂ ਪਾਸੋਂ ਅਗਵਾਈ ਲੈ ਕੇ, ਪਉਣ, ਪਾਣੀ, ਧਰਤੀ ਦੇ ਰਖਵਾਲੇ ਬਣੀਏ। ਆਪੋ ਆਪਣੇ ਵਿੱਤ ਅਨੁਸਾਰ ਇਨ੍ਹਾਂ ਨੂੰ ਪਵਿੱਤ੍ਰ

ਰੱਖਣ ਵਿੱਚ ਆਪਣਾ ਯੋਗਦਾਨ ਪਾਈਏ। ਜਦੋਂ ਅਸੀਂ ਕੁਦਰਤ ਦੇ ਵਿਰਸੇ ਨੂੰ ਸਾਂਭਾਗੇ, ਕੁਦਰਤ ਸਾਡੀ ਰਖਵਾਲੀ ਕਰੇਗੀ। ਅੱਜ ਲੋੜ ਹੈ ਆਪਣੇ ਪਉਣ ਪਾਣੀ, ਧਰਤੀ ਦੇ ਵਿਰਸੇ ਨੂੰ ਸੰਭਾਲਣ ਦੀ।

## 19. ਸਾਡਾ ਵਿਰਸਾ ਹੈ : ਤਿਆਗ

ਕੈਸੇ ਸਨ ਸਾਡੇ ਬਜ਼ੁਰਗ ! ਜੰਗਲਾਂ ਵਿੱਚ ਵਿਚਰਦੇ, ਘੋੜਿਆਂ ਦੀਆਂ ਕਾਠੀਆਂ ਉਤੇ ਨੰਗੇ ਧੜ, ਇਕ-ਇਕ ਭੂਰੇ ਨਾਲ ਸਮਾਂ ਬਤੀਤ ਕਰਦੇ ਵੀ ਸਬਰ ਸੰਤੋਖ ਵਿੱਚ ਰਹਿ ਕੇ ਆਪਣੇ ਆਪ ਨੂੰ ਸ਼ਹਿਨਸ਼ਾਹ ਕਹਿੰਦੇ ਸਨ —

“ਕਾਣ ਨ ਕਾਹੂ ਕੀ ਇਹ ਰਾਖਤ ॥

ਸ਼ਹਿਨਸ਼ਾਹ ਖੁਦ ਹੀ ਕੋ ਲਾਖਤ ॥

(ਪੰਥ ਪ੍ਰਕਾਸ਼)

ਕਿਹੋ ਜੇਹਾ ਸਾਡਾ ਅਮੀਰ ਵਿਰਸਾ ਸੀ ਕਿ ਨਵਾਬੀਆਂ ਵੀ ਸਿੱਖਾਂ ਦੇ ਜੋੜਿਆਂ ਵਿੱਚ ਰੁੱਲਦੀਆਂ ਸਨ। ਕੋਈ ਨਵਾਬ ਬਣਨ ਨੂੰ ਵੀ ਤਿਆਰ ਨਹੀਂ ਸੀ ਹੁੰਦਾ, ਸੋਚਣ ਦੀ ਲੋੜ ਹੈ, ਅੱਜ ਅਜੋਕਾ ਸਿੱਖ ਛੋਟੇ ਛੋਟੇ ਅਹੁਦਿਆਂ ਲਈ ਆਪਣੀ ਆਨ ਸ਼ਾਨ ਅਤੇ ਸਤ ਸੰਤੋਖ ਨੂੰ ਇਕ ਪਾਸੇ ਰੱਖ ਕੇ ਛੋਟੀਆਂ-ਛੋਟੀਆਂ ਪਦਵੀਆਂ ਲਈ ਕਿਉਂ ਲਲਚਾਇਆ ਫਿਰਦਾ ਹੈ ? ਇਹ ਸਭ ਆਪਣੇ ਵਿਰਸੇ ਨਾਲੋਂ ਟੁੱਟਣ ਦੀਆਂ ਹੀ ਨਿਸ਼ਾਨੀਆਂ ਹਨ। ਅੱਜ ਲੋੜ ਹੈ ਆਪਣੇ ਵਿਰਸੇ ਨਾਲ ਜੁੜ ਕੇ ਤਿਆਗ ਦੀ ਭਾਵਨਾ ਨੂੰ ਪ੍ਰਚੰਡ ਕਰਨ ਦਾ ਯਤਨ ਕਰੀਏ। ਤਦ ਹੀ ਅਸੀਂ ਆਪਣੇ ਵਡੇਰਿਆਂ ਦੇ ਵਾਰਸ ਕਹਾਉਣ ਦੇ ਹੱਕਦਾਰ ਹਾਂ।

## 20. ਸਾਡਾ ਵਿਰਸਾ ਹੈ : ਸੱਚੇ ਅਮਲੀ ਬਣਨ ਦਾ

ਸੰਸਾਰ ਦੇ ਵਿੱਚ ਦੌ ਤਰ੍ਹਾਂ ਦੇ ਨਸ਼ੇ ਹਨ, ਇਕ ਉਹ ਨਸ਼ੇ ਹਨ ਜੋ ਸਰੀਰ ਦਾ ਵੀ ਨਾਸ਼ ਕਰਦੇ ਹਨ, ਬੁੱਧੀ ਦੇ ਵੀ ਵਿਨਾਸ਼ਕ ਬਣਦੇ ਹਨ। ਧਨ ਅਤੇ ਇੱਜਤ ਨੂੰ ਵੀ ਮਿੱਟੀ ਵਿੱਚ ਰੋਲ ਕੇ ਮਨੁੱਖ ਨੂੰ ਸਮਾਜਿਕ ਅਤੇ ਇਖਲਾਕੀ ਕੰਗਾਲੀ ਦਾ ਸ਼ਿਕਾਰ ਬਣਾ ਦਿੰਦੇ ਹਨ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਛੁਛੇ ਅਤੇ ਝੂਠੇ ਨਸ਼ੇ ਲਿਖਿਆ ਹੈ। ਇਕ ਉਹ ਨਸ਼ਾ ਹੈ ਜੋ ਸਰੀਰ ਅਤੇ ਬੁੱਧੀ ਨੂੰ ਸੁਚੇਤਤਾਈ ਬਖਸ਼ਦਾ ਹੈ, ਸਮਾਜ ਅਤੇ ਸੰਸਾਰ ਵਿੱਚ ਮਾਣ ਸਤਿਕਾਰ ਨੂੰ ਚਾਰ ਚੰਨ ਲਾਉਂਦਾ ਹੈ ਅਤੇ ਲੋਕ ਪ੍ਰਲੋਕ ਵਿੱਚ ਆਤਮਾ ਨੂੰ ਅਮੀਰੀ ਵਿਰਸਾ ਪ੍ਰਦਾਨ ਕਰਦਾ ਹੈ। ਇਸ ਨਸ਼ੇ ਨੂੰ ਸੇਵਨ ਕਰਨ ਵਾਲੇ ਮਨੁੱਖ ਨੂੰ ਸਤਿਗੁਰੂ ਜੀ ਨੇ ਸਚਾ ਅਮਲੀ ਕਿਹਾ ਹੈ। ਇਸ ਨਸ਼ੇ ਦੀ ਪਾਪਤੀ, ਨਾਮ, ਬਾਣੀ ਦੁਆਰਾ ਪ੍ਰਾਪਤ ਹੁੰਦੀ ਹੈ। ਜਿਸ ਵਡਭਾਗੇ ਨੂੰ, ਇਸ ਨਸ਼ੇ ਦੀ ਖੁਮਾਰੀ ਚੜ੍ਹ

ਜਾਂਦੀ ਹੈ, ਉਹ ਦਿਨ ਰਾਤ ਇਸ ਖੁਮਾਰੀ ਨੂੰ ਮਾਣਦਾ ਹੈ। ਭੰਗ, ਅਫੀਮ, ਸ਼ਰਾਬ ਦੇ ਨਸੇ ਤਾਂ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ ਅਨੁਸਾਰ ਬੋੜ ਚਿਰੇ ਹਨ, ਜਨਮ ਸਾਖੀ ਵਿੱਚ ਸਾਹਿਬਾਂ ਦਾ ਬਚਨ ਹੈ –

**ਭੰਗ ਅਫੀਮ ਚਰਸ ਮਦ ਉਤਰ ਜਾਇ ਪ੍ਰਭਾਤ॥**

**ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ॥**

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਸਾ ਰਾਗ ਵਿੱਚ ਫੁਰਮਾਨ ਹੈ।

**ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ॥**

**ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥** (ਮ: ੫, ਪੰਨਾ ੩੯੯)

ਅੱਜ ਸਮਾਂ ਐਸਾ ਚੱਲ ਰਿਹਾ ਹੈ ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ ਰਹੀ ਸਿੱਖ ਭਾਈਚਾਰਾ ਅਤੇ ਨੌਜਵਾਨ ਉਨ੍ਹਾਂ ਸਾਰੇ ਨਸ਼ਿਆਂ ਦੇ ਸੇਵਨ ਵਿੱਚ ਇੰਨਾ ਗਲਤਾਨ ਹੋਇਆ ਪਿਆ ਹੈ, ਕਿ ਆਪਣੇ ਭਲੇ ਲਈ ਗੁਰੂ ਦੀ ਗੱਲ ਵੀ ਸੁਣਨ ਲਈ ਤਿਆਰ ਨਹੀਂ, ਜਿਸ ਨਸੇ ਪ੍ਰਬਾਇ ਸਤਿਗੁਰ ਜੀ ਨੇ ਸਖਤ ਮਨਾਹੀ ਕਰਕੇ ਫੁਰਮਾਇਆ ਸੀ—

**ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥**

**ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥**

**ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥**

**ਜਿਤੁ ਪੀਤੈ ਖਸਮੁ ਵੀਸਰੈ ਦਰਗਹ ਮਿਲੈ ਸਜਾਇ॥**

**ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥**

ਸਲੋਕ ਮ: ੩, (ਪੰਨਾ ੫੫੪)

**ਕਬੀਰ ਭਾਂਗ ਮਾਛਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥**

**ਤੌਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥**

ਸਲੋਕ ਕਬੀਰ ਜੀ (ਪੰਨਾ ੧੩੭੭)

ਉਨ੍ਹਾਂ ਸਾਰੇ ਨਸ਼ਿਆਂ ਨੂੰ ਆਪਣੇ ਜੀਵਨ ਦਾ ਹੀ ਆਧਾਰ ਬਣਾ ਲਿਆ ਹੈ। ਸਮਾਜ ਨਸ਼ਿਆਂ ਦੇ ਮਿੱਠੇ ਜ਼ਹਿਰ ਨੂੰ ਬੜੇ ਮਾਣ ਅਤੇ ਖੁਸ਼ੀ ਨਾਲ ਨਿਵਾਜ ਰਿਹਾ ਹੈ, ਜੋ ਬਹੁਤ ਹੀ ਨੁਕਸਾਨਦੇਹ ਗੁਝਾਨ ਹੈ। ਨਸ਼ਿਆਂ ਨਾਲ ਜਿਥੇ ਸਰੀਰ ਨੂੰ ਅਨੇਕਾਂ ਲਾਇਲਾਜ ਰੋਗ ਚਿੰਬੜ ਜਾਂਦੇ ਹਨ, ਉਥੇ ਬੁੱਧੀ ਮਲੀਨ ਅਤੇ ਭਰਿਸ਼ਟ ਹੋ ਕੇ ਮਨੁੱਖ ਪਾਸੋਂ ਅਨੇਕਾਂ ਐਸੇ ਪਾਪ ਕਰਮ ਕਰਵਾ ਦਿੰਦੀ ਹੈ ਜਿਹੜੇ ਮਨੁੱਖ ਦਾ ਲੋਕ ਅਤੇ

ਪ੍ਰਲੋਕ ਦੇਵੇਂ ਬਰਬਾਦ ਕਰ ਦਿੰਦੇ ਹਨ।

ਅਜ ਲੋੜ ਹੈ ਆਪਣੇ ਹੀ ਭਲੇ ਲਈ ਸਤਿਗੁਰਾਂ ਪਾਸੋਂ ਅਗਵਾਈ ਲੈ ਕੇ ਆਪਣੇ ਅਮੀਰ ਵਿਰਸੇ ਦੇ ਵਾਰਸ ਬਣ ਕੇ “ਨਾਨਕ ਸਚ ਅਮਲੀ” ਬਣ ਜਾਈਏ।

## 21. ਸਾਡਾ ਵਿਰਸਾ ਹੈ : ਵਿਰਸੇ ਵਿੱਚ ਸਰਦਾਰੀ ਦੀ ਬਖਸ਼ਿਸ਼

ਸਰਦਾਰੀ ਦੇ ਚਿੰਨ੍ਹ ਹਨ ਦਾੜ੍ਹੀ, ਕੇਸ ਅਤੇ ਦਸਤਾਰ। ਜਿਸ ਨੇ ਸਤਿਗੁਰ ਜੀ ਦੀਆਂ ਤਿੰਨੇ ਨਿਸ਼ਾਨੀਆਂ ਸਾਂਭ ਕੇ ਰਖੀਆਂ ਹਨ, ਹਰ ਮਨੁੱਖ ਬਿਨਾਂ ਝਿਜਕ ਦੇ ਉਸਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦਾ ਹੈ। ਸਰਦਾਰੀ ਦੇ ਚਿੰਨ੍ਹਾਂ ਨੂੰ ਤਿਲਾਂਜਲੀ ਦੇ ਚੁੱਕੇ ਮਨੁੱਖ ਨੂੰ ਸੰਬੋਧਨ ਕਰਨ ਲਈ ਬੜੀ ਅੱਖ ਆਉਂਦੀ ਹੈ, ਬੰਦਾ ਮੁੜ-ਮੁੜ ਸੋਚਦਾ ਹੈ, ਕਿ ਮੈਂ ਇਸ ਨੂੰ ਬਾਬੂ ਜੀ ਆਖਾਂ, ਚੌਪਰੀ ਆਖਾਂ ਜਾਂ ਸ਼ਰਮਾ ਜਾਂ ਵਰਮਾ ਆਖਾਂ, ਜੇ ਸ਼ਰਮੇ, ਵਰਮੇ ਨੂੰ ਚੌਪਰੀ ਆਖ ਦਿੱਤਾ ਤਦ ਵੀ ਪੁਆੜਾ, ਜੇ ਮੌਨੇ ਬਣੇ ਸਰਦਾਰ ਨੂੰ ਸ਼ਰਮਾ ਜਾਂ ਵਰਮਾ ਆਖ ਦਿੱਤਾ ਤਦ ਵੀ ਝਰਾੜਾ। ਜਗ ਸੋਚੋ ਸਤਿਗੁਰੂ ਜੀ ਨੇ ਤਾਂ ਮੌਕੇ ਦੇ ਰਾਜਿਆਂ ਅਤੇ ਅਖੰਤੀ ਸਵਰਨ ਜਾਤੀ ਦੇ ਲੋਕਾਂ ਦੀਆਂ ਸ਼ਰਤਾਂ ਨੂੰ ਠੁਕਰਾ ਕੇ, ਸਾਨੂੰ ਦਬੇ ਕੁਚਲੇ ਲਿਤਾੜੇ ਲੋਕਾਂ ਨੂੰ ਇਹ ਕਹਿ ਕੇ ਸਰਦਾਰੀ ਬਖਸ਼ੀ ਸੀ।

ਜਿਨ ਕੀ ਬਰਨ ਗੋਤ ਕੁਲ ਨਾਹੀ॥

ਸਿਰਦਾਰੀ ਨਹ ਭਾਈ ਕਿਦਾਈ॥

ਇਨਹੀ ਕੋ ਸਿਰਦਾਰ ਬਨਾਊ॥

ਤਬੈ ਗੋਬਿੰਦ ਸਿੰਘ ਨਾਮ ਕਹਾਊ॥

ਅਤੇ ਬਚਨ ਕੀਤਾ ਸੀ –

ਇਨ ਗ੍ਰੰਥ ਸਿਖਨ ਕੋ ਮੈ ਦੇਊ ਪਾਤਸ਼ਾਹੀ

ਜਿਹ ਯਾਦ ਰਖੇ ਹਮਰੀ ਗੁਰਆਈ॥

ਐਸੀ ਅਮੇਲਕ ਬਿਨਾਂ ਮੁੱਲ ਤੋਂ ਮਿਲੀ ਸਰਦਾਰੀ ਨੂੰ ਅਸੀਂ ਕਿਹੜੀ ਖੁਸ਼ੀ ਜਾਂ ਕਿਹੜੀ ਮਜਬੂਰੀ ਅਧੀਨ ਤਿਆਗ ਰਹੇ ਹਾਂ। ਜੇ ਅਗਿਆਨਤਾ ਵਿੱਚ ਜਾਂ ਰੀਸੋ-ਗੀਸੀ ਗਲਤ ਰਸਤੇ ਪੈ ਗਏ ਹਾਂ ਤਾਂ ਫਿਰ ਆਪਣੇ ਹੀ ਭਲੇ ਲਈ ਮੁੜ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਖਿਮਾਂ ਯਾਚਨਾ ਕਰ ਕੇ ਗੁਰੂ ਪਾਸੋਂ ਸਰਦਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ।

## 22. ਸਾਬਤ ਦਿਹਸਾ ਹੈ : ਸਾਬਤ ਸੂਰਤਿ ਦਸਤਾਰ ਸਿਰਾ

(ਪੰਨਾ ੧੦੬੪)

ਸਿੱਖੀ ਸਿਧਾਂਤ ਅਨੁਸਾਰ ਪ੍ਰਮੇਸ਼ਰ ਸੰਪੂਰਨ ਹੈ ਅਤੇ ਜੋ ਕੁਝ ਵੀ ਸੰਪੂਰਨ ਪ੍ਰਭੂ ਨੇ ਬਣਾਇਆ ਹੈ, ਉਹ ਵੀ ਸੰਪੂਰਨ ਹੈ।

**ਪੂਰੇ ਕਾ ਕੀਆ ਸਭ ਕਿਛੁ ਪੁਰਾਘਟਿ ਵਧਿ ਕਿਛੁ ਨਾਹੀ॥**

**ਨਾਨਕ ਗਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ॥** (ਮ:੧ ਪੰਨਾ ੧੪੧੨)

ਜਿਹੜਾ ਵੀ ਸੰਪੂਰਨ ਪ੍ਰਭੂ ਦੀ ਪੂਰਨਤਾ ਵਿੱਚ ਦਖਲ ਅੰਦਾਜ਼ੀ ਕਰੇਗਾ, ਜਿਥੇ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਜ਼ਾ ਦਾ ਭਾਗੀ ਹੋਵੇਗਾ, ਉਥੇ ਉਸ ਨੂੰ, ਸੰਪੂਰਣਤਾ ਵਿੱਚ ਦਖਲ ਅੰਦਾਜ਼ੀ ਕਰਨ ਵਿੱਚ ਸਫਲਤਾ ਨਹੀਂ ਮਿਲੇਗੀ। ਗੁਰਬਾਣੀ ਵਿੱਚ ਪ੍ਰਮਾਤਮਾ ਦਾ ਸਰੂਪ “ਸੋਹਣੇ ਨਕ ਜਿਨ ਲੰਮੜੇ ਵਾਲਾ” (ਵਡਹੰਸ ਮ: ੧ ਪੰਨਾ ੫੬੭) ਵਾਲਾ ਦਰਸਾਇਆ ਗਿਆ ਹੈ। ਪ੍ਰਭੂ ਨੇ ਮਨੁੱਖ ਨੂੰ ਆਪਣਾ ਸਰੂਪ ਬਖਸ਼ਸ਼ ਕੀਤਾ ਹੈ। ਪੁਰਾਤਨ ਰਿਸ਼ੀਆਂ, ਮੁਨੀਆਂ, ਅਵਤਾਰਾਂ, ਪੀਰਾਂ ਪੈਰਿਬਰਾਂ ਨੇ ਪ੍ਰਭੂ ਦੇ ਬਖਸ਼ਸ਼ ਕੀਤੇ ਸੰਪੂਰਨ ਸਰੂਪ ਨੂੰ “ਸਾਬਤ ਸੂਰਤਿ ਦਸਤਾਰ ਸਿਰਾ” (ਮਾਰੂ ਮ: ੫ ਪੰਨਾ ੧੦੬੪) ਦੀ ਦਿੱਖ ਵਿੱਚ ਸੰਭਾਲ ਕੇ ਪ੍ਰਭੂ ਖੁਸ਼ੀ ਨੂੰ ਪਾਪਤ ਕੀਤਾ।

ਅਜੇਕੇ ਮਨੁੱਖ ਦੀ ਮਾਨਸਕ ਦਸ਼ਾ ਬਹੁਤ ਹੀ ਨਿਘਰ ਗਈ ਹੈ। ਅਧੂਰਾ ਮਨੁੱਖ ਸੰਪੂਰਣ ਕਾਦਰ ਅਗੇ ਹੀ ਆਕੀ ਬਣ ਬੈਠਾ ਹੈ। ਪ੍ਰਮਾਤਮਾ ਦੀ ਸਾਬਤ ਸੂਰਤ ਦਾੜ੍ਹੀ ਕੇਸ਼ ਦੀ ਕੱਟ-ਵਚਨ ਕਰਕੇ ਆਪਣੀ ਮਰਜ਼ੀ ਅਨੁਸਾਰ ਅਨੇਕ ਤਰ੍ਹਾਂ ਦੀਆਂ ਸ਼ਕਲਾਂ ਘੜਨ ਲਈ ਯਤਨਸ਼ੀਲ ਹੋ ਕੇ ਆਪਣੀ ਅਲਪ ਬੁੱਧੀ ਦਾ ਪ੍ਰਗਟਾਵਾ ਕਰ ਰਿਹਾ ਹੈ। ਜੋ ਮਨੁੱਖ ਦੇ ਆਪਣੇ ਹੀ ਭਲੇ ਵਿੱਚ ਨਹੀਂ। ਮਨੁੱਖ ਸੁਹਣਾ ਬਣਦਾ ਬਣਦਾ ਸਗੋਂ ਕਰੂਪ ਬਣ ਰਿਹਾ ਹੈ।

ਗੁਰੂ ਦੀ ਨਦਰ ਵਿੱਚ ਤਾਂ ਉਹ ਮਨੁੱਖ ਸੁੰਦਰ ਹੈ ਜੋ ਨੇਕ ਕਰਮਾਂ ਦਾ ਧਾਰਨੀ ਹੈ। ਸੁੰਦਰ ਉਹ ਹੈ, ਜੋ ਨੇਕ ਬੰਦਿਆਂ ਦੀ ਸੁਹਬਤ ਵਿੱਚ ਬੈਠ, ਨੇਕ ਚਾਲੀ ਨੂੰ ਅਪਣਾਉਂਦਾ ਹੈ। ਸਾਹਿਬ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ “ਸੇਈ ਸੁੰਦਰ ਸੋਹਣੇ ॥ ਸਾਧਸੰਗਿ ਜਿਨ ਬੈਹਣੇ” (ਮਾਝ ਮ: ੫, ਪੰਨਾ ੧੩੨) ਪਰ ਅੱਜ ਦਾ ਨੌਜਵਾਨ, ਲਚਰ ਗੀਤ ਗਾਉਣ ਵਾਲਿਆਂ ਦੀ ਕੁਸੰਗਤ ਵਿੱਚ ਬੈਠ, ਲਚਰ ਗੀਤ ਸੁਣ ਕੇ ਉਨ੍ਹਾਂ ਵਰਗੀ ਸ਼ਕਲ ਬਣਾਉਣ ਲਈ ਉਤਾਵਲਾ ਹੋਇਆ ਫਿਰਦਾ ਹੈ। ਯਾਦ ਰੱਖੋ ਪ੍ਰਭੂ ਬਖਸ਼ਸ਼ ਕੀਤੇ ਵਿਰਸੇ ਨਾਲ ਟਕਰਾਉ ਕਰਾਂਗੇ ਜਾਂ ਕੁਦਰਤ ਤੋਂ ਬਾਗੀ ਹੋਵਾਂਗੇ। ਕਦਾਚਿਤ ਵੀ ਸੁੱਖ ਅਤੇ ਸ਼ਾਂਤੀ ਨਹੀਂ ਮਿਲੇਗੀ ਸਗੋਂ ਭਟਕਣਾ ਜਰੂਰ ਵੱਧੇਗੀ। ਅੱਜ ਲੋੜ ਹੈ

ਪ੍ਰਭੂ ਬਖਸ਼ਸ਼ ਦਾੜੀ ਕੇਸਾਂ ਦੀ ਸੰਭਾਲ ਕਰਨ ਦੀ ਅਤੇ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਵੱਲ ਝਾਤ ਮਾਰ ਕੇ “ਗੁਰਸਿਖ ਮੀਤ ਚਲਹੁ ਗੁਰ ਚਾਲੀ” (ਪੰਨਾ ੬੬੭) ਧਾਰਨੀ ਬਣਨ ਦੀ।

## 23. ਸਾਡਾ ਵਿਰਸਾ ਹੈ : ਹਮ ਸਭਨਾ ਕੇ ਸਾਜਨ

ਸਤਿਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਲਾਲਚ ਦਿੱਤਾ ਕਿ ਤੁਸੀਂ ਸਾਡੇ ਮੱਤ ਦੇ ਧਾਰਨੀ ਬਣ ਜਾਵੋ, ਅਸੀਂ ਸਾਰੇ ਤੁਹਾਨੂੰ ਆਈ ਪੰਥ ਦਾ ਸਿਰਮੌਰ ਮੰਨ ਲੈਂਦੇ ਹਾਂ। ਸਤਿਗੁਰ ਜੀ ਨੇ ਉੱਤਰ ਦਿੱਤਾ, ਅਸੀਂ ਪਹਿਲਾਂ ਹੀ ਆਈ ਪੰਥ ਦੇ ਵਾਰਸ ਹਾਂ, ਕਿਉਂਕਿ ਅਸੀਂ ਸਾਰਿਆਂ ਨੂੰ ਆਪਣੇ ਜਾਣਦੇ ਹਾਂ, ਸਾਡੇ ਲਈ ਕੋਈ ਵੀ ਉਪਰਾਨਹੀਂ ਹੈ। ਸਾਡਾ ਮੱਤ ਹੈ, ਆਈ ਪੰਥੀ ਸਗਲ ਜਮਾਤੀ॥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਾਡਾ ਅਸਲੀ ਵਿਰਸਾ ਹੈ, ਬਾਣੀ ਦੀ ਦ੍ਰਿਸ਼ਟੀ ਵਿੱਚ ਤਾਂ ਸਭ ਕੇ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥ (ਮ: ੫ ਪੰਨਾ ੬੭੧) ਗੁਰੂ ਦੀ ਦ੍ਰਿਸ਼ਟੀ ਵਿੱਚ ਸਾਰਾ ਸੰਸਾਰ ਹੀ ਆਪਣਾ ਹੈ। ਇਥੇ ਤਾਂ ਗੁਣਾਂ ਦੀ ਸਾਂਝ ਹੈ। ਸਰੀਰਾਂ ਦਾ, ਜਾਤਾਂ ਦਾ, ਨਸਲਾਂ ਦਾ, ਧਰਮਾਂ ਦਾ ਕੋਈ ਵਖਰੇਵਾਂ ਨਹੀਂ। ਅਧਿਆਤਮਕ ਵਿਰਸੇ ਵਿੱਚ “ਦੇਮ ਨ ਸੇਮ ਏਕ ਸੋ ਆਹੀ” (ਪੰਨਾ ੩੪੫) ਦਾ ਹੀ ਪੈਮਾਨਾ ਲੱਗਦਾ ਹੈ। ਸਤਿਗੁਰ ਜੀ ਨੇ ਨਿਰਾ ਕਿਹਾ ਹੀ ਨਹੀਂ ਪੈਕਟੀਕਲ ਤੌਰ ਤੇ ਕਰ ਕੇ ਵਿਖਾਇਆ ਹੈ। ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਸਤਿਗੁਰੂ ਸੁਭਾਇਮਾਨ ਹਨ, ਉਥੇ ਪੰਦਰਾਂ ਭਗਤ, ਗਿਆਰਾਂ ਭੱਟ, ਚਾਰ ਗੁਰਸਿੱਖ ਇਕੋ ਮੰਚ ਉਤੇ ਬੈਠ ਕੇ ਸਾਂਝਾ ਵਿਰਸਾ ਪ੍ਰਦਾਨ ਕਰ ਰਹੇ ਹਨ। ਸਤਿਗੁਰੂ ਭਗਤਾਂ, ਭੱਟਾਂ, ਗੁਰਸਿੱਖਾਂ, ਨਾਲ ਚੱਲ ਰਹੇ ਹਨ। ਭਗਤ, ਭੱਟ, ਗੁਰਸਿੱਖ, ਸਤਿਗੁਰਾਂ ਨਾਲ ਬਰਾਬਰ ਸਾਥ ਦਿੰਦੇ ਹਨ। ਜੁਦੇ ਜੁਦੇ ਮੱਤ, ਜੁਦੇ ਜੁਦੇ ਮਜਹਬ, ਜੁਦੇ ਜੁਦੇ ਪ੍ਰਾਂਤ ਹੋਣ ਦੇ ਬਾਵਜੂਦ ਵੀ ਕੋਈ ਵੱਖਰਾਪਨ, ਉਪਰਾਪਨ ਨਹੀਂ, ਕਿਉਂਕਿ ਗੁਰੂ ਦਾ ਮੱਤ ਹੈ “ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ” ਮ: ੧ (ਪੰਨਾ ੧੬੬)

ਅੱਜ ਆਪਾਂ ਆਪਣੇ ਅੰਦਰ ਝਾਤੀ ਵੀ ਮਾਰਨੀ ਹੈ ਕਿ ਸਤਿਗੁਰ ਜੀ ਤਾਂ ਵਖੋਵੱਖਰੇ ਮੱਤਾਂ, ਵਖੋਵੱਖਰੇ ਅਕੀਦਿਆਂ ਦੇ ਧਾਰਨੀਆਂ ਦੇ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਚਲਾ ਰਹੇ ਹਨ। ਪਰ ਅੱਜ ਆਪਾਂ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਮ: ੩ (ਪੰਨਾ ੬੪੬)

ਦੇ ਧਾਰਨੀ ਬਣੇ ਹੋਏ ਵੀ ਸਭਨਾਂ ਦੇ ਨਾਲ ਰਲ ਕੇ ਤੇ ਸਭਨਾਂ ਨੂੰ ਨਾਲ ਲੈ ਕੇ ਤਾਂ ਕੀ ਤੁਰਨਾ ਹੈ ਸਗੋਂ ਦਸਵੇਂ ਪਾਤਸ਼ਾਹ ਜੀ ਦੇ ਕਥਨ ਵਾਲੀ ਗੱਲ ਸਾਡੇ ਨਾਲ

ਵਾਪਰ ਗਈ ਹੈ “ਏਕ ਏਕ ਕੇ ਪੰਥ ਨ ਚਲ ਹੈ॥ ਏਕ ਏਕ ਕੀ ਬਾਤ ਉਥਲ ਹੈ” ਵਾਲੀ ਸਾਡੀ ਦਸ਼ਾ ਬਣੀ ਹੋਈ ਹੈ। ਸਾਡਾ ਅੰਮ੍ਰਿਤ ਇੱਕ ਹੈ, ਨਿਤਨੇਮ ਇੱਕ ਹੈ, ਰਹਿਤ ਇੱਕ ਹੈ, ਗੁਰੂ ਇੱਕ ਹੈ ਪਰ ਫਿਰ ਵੀ ਅਸੀਂ ਅਨੇਕਾਂ ਫਿਰਕਿਆਂ ਵਿੱਚ ਵੰਡੇ ਹੋਏ ਹਾਂ। ਦਲਾਂ ਦੀ ਦਲਦਲ ਸਾਡੇ ਸਾਹਮਣੇ ਹੈ। ਸਮਾਂ ਇਹੋ ਜਿਹਾ ਬਣ ਗਿਆ ਹੈ, ਸਿੱਖ, ਸਿੱਖ ਦੇ ਹਥੋਂ ਪ੍ਰਸ਼ਾਸਾ ਲੈ ਕੇ ਛਕਣ ਨੂੰ ਤਿਆਰ ਨਹੀਂ। ਇਕ ਫਿਰਕਾ ਦੂਸਰੇ ਨੂੰ ਨਫਰਤ ਕਰਦਾ ਹੈ। ਪੰਥ ਅੰਦਰ ਹੀ ਬੜੀ ਹਾਸੋਂ ਹੀਣੀ ਦਸ਼ਾ ਵਰਤ ਰਹੀ ਹੈ। ਅੱਜ ਲੋੜ ਹੈ ਆਪਣੇ ਸਤਿਗੁਰਾਂ ਪਾਸੋਂ ਅਗਵਾਈ ਲੈ ਕੇ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ “ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ॥” (ਮ: ੫, ਪੰਨਾ ੯੧੧) ਦੇ ਧਾਰਨੀ ਬਣ ਕੇ ਏਕਤਾ ਦਾ ਨਮੂਨਾ ਪੇਸ਼ ਕਰੀਏ।

## **24. ਸਾਡਾ ਵਿਰਸਾ ਹੈ : ਇਸਤਰੀ ਜਾਤੀ ਦਾ ਸਨਮਾਨ ਕਰਨਾ**

ਕੁਝ ਇਕ ਸੌੜੀ ਸੌਚਣੀ ਦੇ ਲੋਕਾਂ ਨੇ ਇਸਤਰੀ ਜਾਤ ਨਾਲ ਕਾਢੀ ਤੋਂ ਜਿਆਦਾ ਬੇ-ਇਨਸਾਫ਼ੀ ਕੀਤੀ। ਸਮਾਜ ਵਿੱਚ ਬਰਾਬਰਤਾ ਦੀ ਬੇ-ਇਨਸਾਫ਼ੀ ਕੀਤੀ। ਸਮਾਜ ਵਿੱਚ ਬਰਾਬਰਤਾ ਦੀ ਭਾਈਵਾਲ, ਅੰਰਤ ਨੂੰ ਇਨ੍ਹਾਂ ਲੋਕਾਂ ਨੇ ਮਨ ਪਰਚਾਵੇ ਦਾ ਸਾਧਨ ਜਾਂ ਰੱਬ ਦੀ ਇਕ ਮਜ਼ੇਦਾਰ ਗਲਤੀ ਦਸ ਕੇ ਇਸਤਰੀ ਜਾਤੀ ਦੇ ਹੱਕਾਂ ਨੂੰ ਪੈਰਾਂ ਹੇਠ ਰੋਲ ਕੇ ਰੱਖ ਛੱਡਿਆ ਸੀ ਅਤੇ ਲੁਕਾਈ ਨੂੰ ਜੀਵਨ ਤਲ ਤੋਂ ਨੀਵੋਂ, ਲਿਜਾਣ ਵਾਲੇ ਨਾਹਰੇ ਦੇ ਛੱਡੇ ਸਨ। ਇਹ ਲੋਕ ਕਹਿੰਦੇ ਸਨ —

**ਢੋਲ ਗਵਾਰ ਛੂਦਰ ਪਸੂ ਨਾਰੀ॥**

**ਪਾਚੋ ਤਾੜਨ ਕੇ ਅਧਿਕਾਰੀ॥**

ਸਤਿਗੁਰ ਨਾਨਕ ਦੇਵ ਮਹਾਰਾਜ ਦੀ ਨੇ ਹਜਾਰਾਂ ਸਾਲਾਂ ਤੋਂ ਗੁਲਾਮੀ ਅਤੇ ਜਹਾਲਤ ਦੀ ਜਿੰਦਗੀ ਭੋਗ ਰਹੀ ਇਸਤਰੀ ਜਾਤੀ ਨੂੰ ਮਨੁੱਖ ਦੇ ਬਰਾਬਰ ਦਾ ਹੱਕ ਦੇ ਕੇ ਇਕ ਇਨਕਲਾਬੀ ਨਾਹਰਾ ਦਿੱਤਾ।

**ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥ (ਪੰਨਾ ੪੭੩ ਮ:੧)**

ਹਰ ਵਰਗ, ਹਰ ਖੇਤਰ ਵਿੱਚ ਇਸਤਰੀ ਜਾਤੀ ਨੂੰ ਪੂਰਾ ਪੂਰਾ ਸਨਮਾਨ ਅਤੇ ਅਧਿਕਾਰ ਪ੍ਰਦਾਨ ਕਰ ਦਿੱਤਾ।

ਅੱਜ ਅਸੀਂ ਆਪਣੇ ਅਮੀਰ ਵਿਰਸੇ ਨਾਲੋਂ ਟੁੱਟ ਕੇ ਗੁਰੂ ਸਿੱਖਿਆ ਨੂੰ ਅੱਖੋਂ ਪਰੋਖੇ ਕਰਕੇ, ਬਰਾਬਰਤਾ ਦੇਣ ਦੀ ਥਾਂ ਲਿੰਗ ਟੈਸਟ ਕਰਵਾ ਕੇ ਬੱਚੀਆਂ ਨੂੰ ਗਰਭ ਵਿੱਚ ਹੀ ਮਾਰ ਰਹੇ ਹਾਂ। ਇਸ ਕੁਕਰਮ ਨੂੰ ਕਰਨ ਵਿੱਚ ਨਾਰੀ ਹੀ ਨਾਰੀ ਦੀ ਦੁਸ਼ਮਣ ਬਣੀ ਹੋਈ ਹੈ। ਸਾਡਾ ਅੱਜ ਦਾ ਅਗਾਂਹ ਵਧੂ ਸਮਾਜ, ਬੱਚੀਆਂ ਦੇ ਸੰਸਾਰ ਵਿੱਚ ਜਨਮ ਲੈ

ਕੇ ਜਿਉਣ ਦਾ ਹੱਕ ਖੋਹ ਰਿਹਾ ਹੈ, ਜੋ ਸਮਾਜ ਅਤੇ ਮਨੁੱਖਤਾ ਦੇ ਮੱਥੇ ਉੱਤੇ ਕਾਲਖਦਾ ਧੱਬਾ ਹੈ। ਗੁਰਸਿੱਖੀ ਰਹਿਤ ਵਿੱਚ ਤਾਂ ਐਸਾ ਅਪਰਾਧ ਕਰਨ ਵਾਲੇ ਨਾਲ ਸਮਾਜਿਕ ਬਾਈਕਾਟ ਕਰਨ ਦਾ ਹੁਕਮ ਸਤਿਗੁਰ ਜੀ ਨੇ ਦਿੱਤਾ ਹੈ। ਪਰ ਆਪਣੇ ਵਿਰਸੇ ਅਤੇ ਧੁਰੇ ਨਾਲੋਂ ਟੁੱਟਿਆ ਹੋਇਆ ਸਮਾਜ ਕਿਥੇ ਪ੍ਰਵਾਹ ਕਰਦਾ ਹੈ ਗੁਰੂ ਹੁਕਮਾਂ ਦੀ। ਬੱਚੀਆਂ ਦੀ ਜਨਮ ਦਰ ਘਟਣ ਨਾਲ ਸਮਾਜ ਦਾ ਸੰਤੁਲਨ ਵਿਗੜ ਰਿਹਾ ਹੈ, ਜੋ ਆਉਣ ਵਾਲੇ ਭਵਿੱਖ ਵਿੱਚ ਅੱਤ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਅੱਜ ਲੋੜ ਹੈ ਸੁਚੇਤ ਹੋ ਕੇ ਆਪਣੇ ਅਮੀਰ ਵਿਰਸੇ ਦੇ ਭਾਈਵਾਲ ਬਣਨ ਦੀ ਅਤੇ ਗੁਰੂ ਜਨਨੀ ਭਗਤ ਅਤੇ ਸੁਰਮਿਆਂ ਦੀ ਜਨਨੀ ਦਾ ਮਾਣ ਸਤਿਕਾਰ ਕਰਨ ਅਤੇ ਵਧਾਉਣ ਦੀ।

## 25. ਸਾਡਾ ਵਿਰਸਾ ਹੈ : ਗੁਰੂ ਗ੍ਰੰਥ ਸਤੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ

ਉਂਝ ਤਾਂ ਹਰ ਖੇਤਰ ਵਿੱਚ ਗੁਰੂ ਦੀ ਬਹੁਤ ਮਹਾਨਤਾ ਹੈ ਪਰ ਅਗਿਆਤਮਿਕ ਖੇਤਰ ਵਿੱਚ ਤਾਂ ਗੁਰੂ ਤੋਂ ਬਿਨਾਂ, ਇੱਕ ਕਦਮ ਵੀ ਮਨੁੱਖ ਚਲ ਨਹੀਂ ਸਕਦਾ, ਆਤਮਿਕ ਪੈਂਡੇ ਵਿੱਚ ਸਫਲਤਾ ਅਤੇ ਪ੍ਰਭੂ ਵਿੱਚ ਲੀਨਤਾ ਗੁਰੂ ਦੀ ਮਿਹਰ ਨਾਲ ਹੀ ਪਾਪਤ ਹੋ ਸਕਦੀ ਹੈ। ਜਨਮਾਂ-ਜਨਮਾਂ ਦੀ ਵਿਛੜੀ ਆਤਮਾ ਨੂੰ ਗੁਰੂ ਹੀ ਪ੍ਰਭੂ ਨਾਲ ਅਭੇਦਤਾ ਬਖਸ਼ਦਾ ਹੈ। ਸਾਹਿਬਾਂ ਦਾ ਫੁਰਮਾਨ ਹੈ —

**ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ॥**

ਗੁਰੂ ਹੁਕਮ ਅਨੁਸਾਰ ਗੁਰੂ ਹੀ ਸਾਡੀ ਮਾਤਾ ਹੈ, ਗੁਰੂ ਹੀ ਪਿਤਾ ਹੈ, ਗੁਰੂ ਹੀ ਭਰਾ ਅਤੇ ਰਿਸ਼ਤੇਦਾਰ ਹੈ। ਗੁਰੂ ਹੀ ਸਾਡਾ ਪਾਰਬ੍ਰਹਮ ਪ੍ਰਮੇਸ਼ਰ ਹੈ। ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ॥ ..... ਗੁਰਦੇਵ ਸਤਿਗੁਰੂ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥

(ਮ: ੫ ਪੰਨਾ ੨੫੦)

ਭਾਵੇਂ ਸਤਿਗੁਰ ਮਾਨ ਅਪਮਾਨ ਤੋਂ ਨਿਰਲੇਪ ਹਨ, ਪਰ ਜਿਹੋ ਜਿਹੀ ਭਾਵਨਾਂ ਨਾਲ ਅਸੀਂ ਸਤਿਗੁਰ ਦਾ ਮਾਨ ਸਤਿਕਾਰ ਕਰਾਂਗੇ, ਜਿਹੋ ਜਿਹੀ ਭਾਵਨਾ ਨਾਲ ਅਸੀਂ ਸਤਿਗੁਰ ਨੂੰ ਵੇਖਾਂਗੇ, ਜਿਹੋ ਜਿਹੀ ਭਾਵਨਾ ਨਾਲ ਅਸੀਂ ਸਤਿਗੁਰ ਜੀ ਪਾਸੋਂ ਮੰਗਾਂਗੇ, ਉਸੇ ਭਾਵਨਾ ਅਨੁਸਾਰ ਹੀ ਸਾਡੀ ਭਾਵਨਾ ਨੂੰ ਫਲ ਲੱਗਣਾ ਹੈ। ਸਤਿਗੁਰ ਰਾਮਦਾਸ ਜੀ ਦਾ ਫੁਰਮਾਨ ਹੈ —

ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ॥ (ਮ: ੪, ਪੰਨਾ ੩੦੨)

ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ। ਅਸੀਂ ਗੁਰਬਾਣੀ ਵਿੱਚ ਸਤਿਗੁਰੂ ਦੀ

ਮਹਾਨਤਾ ਪੜ੍ਹਦੇ ਅਤੇ ਸੁਣਦੇ ਹਾਂ ਅਤੇ ਸਤਿਕਾਰ ਕਰਨ ਦਾ ਯਤਨ ਵੀ ਕਰਦੇ ਹਾਂ। ਪਰ ਬਹੁਤੀ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਵਿਚਰਦੇ ਹਾਂ, ਜਾਂ ਬੈਠੇ ਹੁੰਦੇ ਹਾਂ, ਕਈ ਵਾਰੀ ਨੀਵੇਂ ਪੱਧਰ ਦੀਆਂ ਜਾਂ ਨਿੰਦਿਆ-ਚੁਗਲੀ, ਹਾਸੇ-ਮਖੌਲ ਦੀਆਂ ਗੱਲਾਂ ਗੁਰੂ ਹਜੂਰੀ ਵਿੱਚ ਹੀ ਕਰਨੀਆਂ ਆਰੰਭ ਕਰ ਦਿੰਦੇ ਹਾਂ, ਸ਼ਾਇਦ ਅਜਿਹਾ ਹਾਸਾ ਮਖੌਲ, ਅਸੀਂ ਕਿਸੇ ਸਾਧਾਰਣ ਵਿਅਕਤੀ ਦੇ ਸਾਹਮਣੇ ਕਰਨ ਤੋਂ ਵੀ ਸੰਕੋਚ ਕਰੀਏ। ਸਾਡੀ ਅਧੋਗਤੀ ਵਾਲੀ ਮਾਨਸਿਕਤਾ ਦਾ ਪੜਦਾ ਉਸ ਸਮੇਂ ਚੁਕਿਆ ਜਾਂਦਾ ਹੈ, ਜਦੋਂ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁੱਝ ਮਤੇ ਪਾਸ ਕਰਨ ਲਈ ਪੰਥਕ ਮੀਟਿੰਗ ਕਰ ਰਹੇ ਹੁੰਦੇ ਹਾਂ। ਉਸ ਸਮੇਂ ਬਾਹਾਂ ਉਲਾਰ ਉਲਾਰ ਕੇ ਇਕ ਦੂਜੇ ਉਤੇ ਦੂਸ਼ਣਬਾਜੀ ਕੀਤੀ ਜਾਂਦੀ ਹੈ। ਇਕ ਦੂਸਰੇ ਦੀ ਜਾਤ ਉਤੇ ਘਟੀਆ ਕਿਸਮ ਦੇ ਇਲਜਾਮ ਲਾਏ ਜਾਂਦੇ ਹਨ। ਅਜਿਹੇ ਮਾਹੌਲ ਵਿੱਚ ਅਸੀਂ ਗੁਰੂ ਹਜੂਰੀ ਨੂੰ ਬਿਲਕੁਲ ਹੀ ਭੁੱਲ ਗਏ ਹੁੰਦੇ ਹਾਂ। ਕਈ ਵਾਰੀ ਤਾਂ ਗੁਰੂ ਹਜੂਰੀ ਵਿੱਚ ਹੀ ਹੱਥੋਪਾਈ ਤੱਕ ਨੌਬਤ ਪੁੱਜ ਜਾਂਦੀ ਹੈ। ਗ੍ਰੰਥੀ ਸਿੰਘ ਨੂੰ ਗੁਰੂ ਸਤਿਕਾਰ ਰੱਖਣ ਵਾਸਤੇ ਗੁਰੂ ਮਹਾਰਾਜ ਜੀ ਦਾ ਸੁਖਆਸਣ ਕਰਨਾ ਪੈਂਦਾ ਹੈ। ਇਹ ਸਾਰਾ ਕੁੱਝ ਅਸੀਂ ਤਦ ਹੀ ਕਰਦੇ ਹਾਂ ਜਦੋਂ ਅਸੀਂ “ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ” ਸ਼ਬਦ ਖੁਦ ਹੀ ਪੜ੍ਹੇ ਹੋਏ ਭੁੱਲ ਜਾਂਦੇ ਹਾਂ। ਜੇ ਯਾਦ ਰੱਖੀਏ ਕਿ “ਸਤਿਗੁਰ ਜਾਗਤਾ ਹੈ ਦੇਉ” ਅਤੇ ਸਤਿਗੁਰੂ “ਸਦ ਸੁਣਦਾ ਸਦ ਵੇਖਦਾ” ਦਾ ਨਿਹਚਾ ਸਾਨੂੰ ਹੋ ਜਾਵੇ ਫਿਰ ਕਦੀ ਵੀ ਅਸੀਂ ਅਜਿਹੀਆਂ ਹਰਕਤਾਂ, ਹਾਸਾ ਮਖੌਲ ਗੁਰੂ ਹਜੂਰੀ ਵਿੱਚ ਨਹੀਂ ਕਰਾਂਗੇ। ਲੋੜ ਹੈ ਅਮਲੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣ ਦੀ। ਜੇ ਮੰਨਾਂਗੇ ਆਪਣੇ ਸ਼ਬਦ-ਗੁਰੂ ਦੇ ਸਿਧਾਂਤ ਨਾਲ ਜੁੜੇ ਰਹਾਂਗੇ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਨ ਸਮਝਾਂਗੇ ਆਪਣੇ ਅਮੀਰ ਵਿਰਸੇ ਨਾਲੋਂ ਟੁੱਟ ਜਾਵਾਂਗੇ। ਅੱਜ ਸੋਚਣ ਦੀ ਲੋੜ ਹੈ, ਨਿਰਾ ਪੜ੍ਹਨ ਤੱਕ ਹੀ ਸੀਮਤ ਨਹੀਂ ਰਹਿਣਾ। ਸਤਿਗੁਰੂ ਜੀ ਨੇ “ਮੰਨੇ ਕੀ ਗਤਿ ਕਹੀ ਨ ਜਾਇ” ਦਾ ਜੋ ਸਿਧਾਂਤ ਦਿੱਤਾ ਹੈ, ਉਸ ਨੂੰ ਜੀਵਨ ਵਿੱਚ ਘਟਾਉਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ।

## 26. ਸਾਡਾ ਵਿਰਸਾ ਹੈ : ਮੀਰੀ ਪੀਰੀ ਦਾ ਸਿਧਾਂਤ

ਪ੍ਰਮੇਸ਼ਰ ਜੀ ਨੇ ਸੰਸਾਰ ਦੀ ਖੇਡ ਹੀ ਐਸੀ ਬਣਾਈ ਹੈ। ਕੁਦਰਤ ਨੇ ਹਰ ਤੱਤ ਦਾ ਵਿਰੋਧੀ ਤੱਤ ਪੈਦਾ ਕੀਤਾ ਹੈ। ਫਿਰ ਕਮਾਲ ਦੀ ਗੱਲ ਇਹ ਹੈ ਕਿ ਹਰ ਤੱਤ ਆਪਣੇ ਵਿਰੋਧੀ ਤੱਤ ਦੇ ਆਸਰੇ ਹੀ ਮੌਲਦਾ ਅਤੇ ਜੀਵਨ ਮਾਣਦਾ ਹੈ। ਜਦੋਂ ਇਕ ਤੱਤ ਦਾ

ਵਿਰੋਧੀ ਤੱਤ ਖਤਮ ਜਾਂ ਕਮਜ਼ੋਰ ਹੋ ਜਾਂਦਾ ਹੈ ਤਾਂ ਦੂਸਰੇ ਤੱਤ ਦੀ ਹੋਂਦ ਨੂੰ ਖਤਰਾ ਬਣ ਜਾਂਦਾ ਹੈ। ਦੋਵਾਂ ਤੱਤਾਂ ਦੀ ਸਮਤੁਲਣਤਾ ਨਾਲ ਹੀ ਸੰਸਾਰ ਦੀ ਕਾਇਨਾਤ ਚਲ ਰਹੀ ਹੈ। ਮਿਸਾਲ ਦੇ ਤੌਰ ਤੇ ਬਨਸਪਤੀ ਹੈ, ਮਨੁੱਖ ਹੈ, ਦੋਵਾਂ ਵਿੱਚ ਅੱਗ ਦਾ ਤੱਤ ਵੀ ਹੈ ਅਤੇ ਪਾਣੀ ਦਾ ਤੱਤ ਵੀ ਹੈ। ਅੱਗ ਅਤੇ ਪਾਣੀ ਦੇ ਨਿਸ਼ਚਿਤ ਸੰਤੁਲਣ ਨਾਲ ਹੀ ਦਰਖਤ ਮੌਲਦੇ ਹਨ, ਮਨੁੱਖ ਦਾ ਸਰੀਰ ਵੱਧਦਾ ਫੁੱਲਦਾ ਹੈ, ਜੇ ਅੱਗ ਦਾ ਜਾਂ ਪਾਣੀ ਦਾ ਤੱਤ ਸਰੀਰ ਵਿੱਚੋਂ ਘਟ ਜਾਂ ਵੱਧ ਜਾਵੇ, ਉਸੇ ਸਮੇਂ ਸਰੀਰ ਦੀ ਜੀਵਨ ਕਿਰਿਆ ਖਤਮ ਹੋ ਜਾਂਦੀ ਹੈ। ਬਿਜਲੀ ਦੇ ਸੁਖ ਵੀ ਉਸ ਦੇ ਨੈਗੋਟਿਵ ਅਤੇ ਪੋਜੇਟਿਵ ਦੋ ਵਿਰੋਧੀ ਤੱਤਾਂ ਦੀ ਨਿਸ਼ਚਿਤ ਹੋਂਦ ਵਿੱਚ ਹੀ ਮਾਣੇ ਜਾ ਸਕਦੇ ਹਨ।

ਇਸੇ ਤਰ੍ਹਾਂ ਸੰਸਾਰ ਅਤੇ ਸਮਾਜ ਵਿੱਚ, ਨਿਗਰ, ਨਿਰੋਆ ਖੁਸ਼ੀ ਖੇੜੇ ਭਰਿਆ ਜੀਵਨ ਬਤੀਤ ਕਰਨ ਲਈ ਭਗਤੀ ਅਤੇ ਸ਼ਕਤੀ ਦੋਵਾਂ ਦਾ ਨਿਸ਼ਚਤ ਰੂਪ ਵਿੱਚ ਹੋਣਾ ਲਾਜਮੀ ਹੈ। ਜਿਸ ਨੂੰ ਗੁਰਮਤ ਵਿੱਚ ਮੀਰੀ ਅਤੇ ਪੀਰੀ ਦੇ ਸਿਧਾਂਤ ਨਾਲ ਜਾਣਿਆ ਜਾਂਦਾ ਹੈ।

ਗ੍ਰਿਹਸਤੀ ਜੀਵਨ ਮੀਰੀ ਹੈ। ਕਿਰਤ ਕਰਨੀ ਮੀਰੀ ਹੈ। ਸਾਰੀ ਸੰਸਾਰਕਤਾ ਮੀਰੀ ਹੈ, ਦੂਜੇ ਪਾਸੇ ਵੰਡ ਛਕਣਾ, ਨਾਮ ਜਪਣਾ ਅਤੇ ਸਮੁੱਚੀ ਅਧਿਆਤਮਕਤਾ ਪੀਰੀ ਹੈ। ਕੁਦਰਤ ਦੇ ਨੇਮ ਅਨੁਸਾਰ ਮੀਰੀ ਨੂੰ ਪੀਰੀ ਦੀ ਅਤੇ ਪੀਰੀ ਨੂੰ ਮੀਰੀ ਦੀ ਲੋੜ ਹੈ। ਮੀਰੀ ਤੋਂ ਬਿਨਾਂ ਪੀਰੀ, ਕਾਇਰ, ਡਰਪੋਕ ਅਤੇ ਬੁਜਦਿਲ ਹੈ। ਇਸੇ ਤਰ੍ਹਾਂ ਪੀਰੀ ਤੋਂ ਬਿਨਾਂ ਇੱਕਲੀ ਮੀਰੀ, ਜਾਲਮ, ਧਕੜ ਅਤੇ ਮਨੁੱਖਤਾ ਲਈ ਵਿਨਾਸ਼ ਅਤੇ ਦੁੱਖ ਤੋਂ ਸਿਵਾ ਕੁਝ ਵੀ ਨਹੀਂ। ਦੋਵਾਂ ਦਾ ਅਨੁਪਾਤਕ ਸੁਮੇਲ ਹੀ ਮਨੁੱਖ ਅਤੇ ਸਮਾਜ ਨੂੰ ਖੁਸ਼ੀਆਂ ਖੇੜੇ ਪ੍ਰਦਾਨ ਕਰ ਸਕਦਾ ਹੈ। ਮੀਰੀ ਪੀਰੀ ਪ੍ਰਵਿਰਤੀ ਅਤੇ ਨਿਵਿਰਤੀ, ਭਗਤੀ ਅਤੇ ਸ਼ਕਤੀ, ਅਧਿਆਤਮਕਤਾ ਅਤੇ ਸੰਸਾਰਕਤਾ ਦਾ ਅਨੂਠਾ ਸੁਮੇਲ ਹੈ। ਮੀਰੀ ਅਤੇ ਪੀਰੀ, ਜੀਵਨ ਦਰਿਆ ਦੇ ਦੋ ਕਿਨਾਰੇ ਹਨ, ਦੋਵਾਂ ਕਿਨਾਰਿਆਂ ਦੇ ਵਿਚਕਾਰ ਹੀ ਜੀਵਨ ਰੌਂ ਠੀਕ ਢੰਗ ਨਾਲ ਚਲ ਸਕਦੀ ਹੈ। ਜੇ ਇਕ ਵੀ ਕਮਜ਼ੋਰ ਹੋ ਜਾਵੇ, ਜੀਵਨ ਰੌਂ ਠੀਕ ਢੰਗ ਨਾਲ ਨਹੀਂ ਚਲੇਗੀ, ਮੀਰੀ ਪੀਰੀ ਦਾ ਸਿਧਾਂਤ ਕੁਦਰਤ ਦਾ ਸਿਧਾਂਤ ਹੈ। ਜਿਸ ਤਰ੍ਹਾਂ ਖੇਤ ਦੀ ਰਖਵਾਲੀ ਲਈ ਵਾੜ, ਬਾਗ ਦੀ ਰਖਵਾਲੀ ਲਈ ਕਿੱਕਰਾਂ ਦੇ ਬੂਟੇ, ਘਰ ਦੀ ਰਖਵਾਲੀ ਲਈ ਜੰਦਰਾ ਅਤੇ ਕੁੱਤੇ, ਇਸੇ ਤਰ੍ਹਾਂ ਭਗਤੀ (ਪੀਰੀ) ਅਤੇ ਸਦਾਚਾਰ ਦੀ ਰਖਵਾਲੀ ਲਈ ਸ਼ਕਤੀ (ਮੀਰੀ) ਦੀ ਲੋੜ ਹੈ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ —

ਖਤਾਂ ਵਾੜ ਸੁ ਫਿੰਗੜੀ ਕਿਕਰ ਆਸ ਪਾਸ ਜਿਉ ਬਾਗੈ॥

ਸਪ ਲਪੇਟੇ ਚੰਨਣੈ ਬੁਹੈ ਜੰਦਾ ਕੁਤਾ ਜਾਗੈ॥ (ਵਾਰ ੨੯ ਪਉੜੀ ੨੫)

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਿੱਛੋਂ ਭਗਤੀ, ਸਦਾਚਾਰ ਦੀ ਰਖਵਾਲੀ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਇੱਕਠਾ ਕਰਕੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸੱਚ, ਹੱਕ, ਇਨਸਾਫ਼ ਅਤੇ ਮਜਲੂਮ ਦੀ ਰਖਵਾਲੀ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕੀਤੀ। ਸਮੇਂ ਦੀ ਹਕੂਮਤ ਨਾਲ ਚਾਰ ਜੰਗਾਂ, ਇਨਸਾਫ਼ ਅਤੇ ਗੈਰਤ ਦੀ ਰਖਵਾਲੀ ਲਈ ਲੜੀਆਂ ਅਤੇ ਚੌਹਾਂ ਵਿੱਚ ਵਿਜੈ ਪ੍ਰਾਪਤ ਕੀਤੀ ਪਰ ਇੱਕ ਵੀ ਜੰਗ ਵਿੱਚ ਪੀਰੀ ਦੀ ਤਲਵਾਰ ਦੀ ਵਰਤੋਂ ਨਹੀਂ ਕੀਤੀ, ਸਗੋਂ ਤਲਵਾਰ ਦੀ ਮਾਰੂ ਸ਼ਕਤੀ ਨੂੰ ਇਨਸਾਫ਼, ਅਣਖ, ਗੈਰਤ ਮਜਲੂਮ ਦੀ ਰਖਿਆ ਹਿਤ ਉਸਾਰੂ ਸ਼ਕਤੀ ਲਈ ਵਰਤ ਕੇ ਸੰਸਾਰ ਨੂੰ ਇਕ ਨਵੀਂ ਸੇਧ ਦਿੱਤੀ।

ਹਮੇਸ਼ਾਂ ਪੀਰੀ ਦੇ ਅਧੀਨ ਮੀਰੀ ਨੂੰ ਰਖਿਆ ਅਤੇ ਰੱਖਣ ਦੀ ਜਾਚ ਸਿਖਾਈ। ਪੀਰੀ ਮੀਰੀ (ਭਗਤੀ ਅਤੇ ਸ਼ਕਤੀ) ਨੂੰ ਇੱਕਠਾ ਜ਼ਰੂਰ ਕੀਤਾ ਪਰ ਬਰਾਬਰਤਾ ਨਹੀਂ ਦਿੱਤੀ। ਹਮੇਸ਼ਾ ਪੀਰੀ ਨੂੰ ਪ੍ਰਬੰਧ ਦਰਜਾ ਦਿੱਤਾ। ਮੀਰੀ ਦੇ ਸਿਰ ਉਪਰ ਪੀਰੀ ਦਾ ਕੁੰਡਾ ਸਥਾਪਿਤ ਕੀਤਾ।

ਪਰ ਅੱਜ ਸਾਰਾ ਹੀ ਕੰਮ ਉਲਟ ਹੋ ਗਿਆ ਹੈ। ਪੀਰੀ, ਮੀਰੀ ਦੇ ਅਧੀਨ ਹੋ ਗਈ ਹੈ। ਇਸੇ ਕਾਰਣ ਹੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਉਲੜਣਾਂ ਪੈਦਾ ਹੋ ਗਈਆਂ ਹਨ। ਪੀਰੀ ਅਤੇ ਮੀਰੀ ਦਾ ਅਨੁਪਾਤਕ ਸੰਤੁਲਣ ਖਰਾਬ ਹੋ ਗਿਆ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਅੱਜ ਗੱਲ ਵਸ ਤੋਂ ਦੁਰੇਡੀ ਜਾ ਚੁੱਕੀ ਹੈ। ਲੋੜ ਹੈ ਸਾਰੇ ਰਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਅਤੇ ਆਪੇ ਆਪਣੇ ਵਿਤ ਅਨੁਸਾਰ ਜਤਨ ਕਰੀਏ ਤਾਂ ਜੋ ਪੀਰੀ ਦੇ ਅਧੀਨ ਮੀਰੀ ਹੋ ਸਕੇ ਅਤੇ ਜਿਸ ਭਾਵਨਾ ਨਾਲ ਸਤਿਗੁਰੂ ਜੀ ਨੇ ਸੰਸਾਰ ਵਿੱਚ ਹਲੇਮੀ ਰਾਜ ਕਾਇਮ ਕਰਨ ਵਾਸਤੇ ਮੀਰੀ ਪੀਰੀ ਦਾ ਸਿਧਾਂਤ ਦਿੱਤੀ ਸੀ, ਉਹ ਆਪਣੇ ਅਸਲੀ ਰੂਪ ਵਿੱਚ ਨਿਖਰ ਕੇ ਸੰਸਾਰ ਦੇ ਸਾਹਮਣੇ ਆਵੇ।

ਵਾਹਿਗੁਰੂ ਜੀ ਕਾ ਖਾਲਸਾ॥  
ਵਾਹਿਗੁਰੂ ਜੀ ਕੀ ਫਤਹਿ॥

ਬਾਬਾ ਜੋਗਾਵਰ ਸਿੰਘ, ਬਾਬਾ ਫਤਹਿ ਸਿੰਘ, ਮਾਤਾ ਗੁਜਰੀ  
ਜੀ ਦੇ ਪਾਵਨ ਪਵਿੰਤ੍ਰ ਸ਼ਹੀਦੀ ਅਸਥਾਨ ਫਤਹਿ ਗੜ੍ਹ  
ਸਾਹਿਬ ਦੀ ਪਵਿੰਤ੍ਰ ਧਰਤੀ ਉਤੇ ਵਿਰਸਾ ਸੰਭਾਲ ਵਿਸ਼ਵ  
ਸਿੱਖ ਸੰਮੇਲਨ ਦੇ ਮੌਕੇ ਬੜੇ ਹੀ ਸੀਮਤ ਸਮੇਂ ਵਿੱਚ ਸਮਾਜਿਕ  
ਕੁਰੀਤੀਆਂ ਅਤੇ ਸਾਡਾ ਵਿਰਸਾ ਸ੍ਰੈ ਪੜ੍ਹਚੋਲ ਦੇ ਸਿਰਲੇਖ  
ਹੇਠ ਦੋ ਟੈਕਟ, ਅਲਪ ਜਿਹੀ ਬੁੱਧੀ ਦੇ ਨਾਲ ਲਿਖ ਕੇ ਆਪ  
ਸੰਗਤਾਂ ਦੀ ਸੇਵਾ ਵਿੱਚ ਭੇਟ ਕਰਨ ਦਾ ਨਿਗੁਣਾ ਜਿਹਾ  
ਯਤਨ ਕੀਤਾ ਹੈ। ਗੁਰਬਾਣੀ ਅਤੇ ਗੁਰਮੱਤ ਦੀ ਕਸਵੱਟੀ  
ਅਨੁਸਾਰ ਜੋ ਵਿਚਾਰ ਚੰਗੇ ਲੱਗਣ, ਉਸ ਨੂੰ ਗੁਰੂ ਆਸ਼ਾ, ਗੁਰੂ  
ਸੰਦੇਸ਼ ਸਮੱਝ ਕੇ ਸਵੀਕਾਰ ਕਰ ਲੈਣਾ। ਗੁਰੂ ਆਸ਼ੇ ਤੋਂ ਦੁਰੇਡੇ  
ਵਿਚਾਰਾਂ ਨੂੰ ਮੇਰੀ ਨਿਜੀ ਭੁਲ ਜਾਣ ਕੇ ਖਿਮਾਂ ਕਰ ਦੇਣਾ  
ਅਤੇ ਸੁਝਾਅ ਦੇ ਕੇ ਮਾਰਗ ਦਰਸਾਉਣ ਦੀ ਕਿਰਪਾਲਤਾ  
ਕਰਨੀ ਜੀ॥

